

VARDHMAN SPECIAL STEELS LIMITED

CHANDIGARH ROAD LUDHIANA-141010, PUNJAB

T: +91-161-2228943-48

F: +91-161-2601048, 2222616, 2601040

E: secretarial.lud@vardhman.com

Ref. VSSL:SCY:JAN:2024-25

Dated: 30.01.2025

| BSE Limited, | The National Stock Exchange of India Ltd, |
|--------------------------------|---|
| New Trading Ring, | Exchange Plaza, Bandra-Kurla Complex, |
| Rotunda Building, P.J. Towers, | Bandra (East), |
| Dalal Street, MUMBAI-400001. | MUMBAI-400 051 |
| Scrip Code: 534392 | Scrip Code: VSSL |

Sub: Newspaper publication of Financial Results for the quarter/ nine months ended 31st December, 2024.

Dear Sir/Madam,

Pursuant to Regulation 47 of the SEBI (Listing Obligations and Disclosure Requirements) Regulations, 2015, please find enclosed herewith copy of newspaper publication of Financial Results for the quarter/ nine months ended 31st December, 2024 published in "Desh Sewak" and "Business Standard" on January 30, 2025.

This is for your information and records.

Thanking you, FOR VARDHMAN SPECIAL STEELS LIMITED

(SONAM DHINGRA) **COMPANY SECRETARY**

'Decentralising industries, rural jobs key priorities'

Stressing that this is the right time to invest in Odisha to help realise Prime Minister Narendra Modi's vision of Viksit Bharat by 2047, Chief Minister MOHAN CHARAN MAJHI talks to Ramani Ranjan Mohapatra on the sidelines of the "Utkarsh Odisha – Make in Odisha Conclave" in Bhubaneswar about the schemes implemented by his seven-month-old government, and outlines his priorities. Edited excerpts:

What are the key policy measures being taken to attract investments and improve ease of doing business in the state?

Our government is committed to making Odisha one of the most business-friendly states in India We have a single-window clearance system for investors. The Industrial Policy Resolution 2022 offers competitive incentives, such as state goods and services tax reimbursements, capital subsidies, and electricity cost reductions. We are ensuring sectorspecific policies, a pro-industry land bank, technology integration for ease of doing business, and a skilled workforce.

How are these different from the policies adopted by the previous government? The previous government focused on big industries that limited the scope of employment generation and geographic

spread. On the other hand, we are harnessing Odisha's potentials — from mines, land, and forests to its extensive coastlines and ports — across all 30 districts. Our focus is on decentralising industries, ensuring representation of all districts. We are also prioritising integrated energy solutions, such as solar,

wind, and other renewable energy sources, and catering to the growing interest in portbased industries. The PM has a vision to develop Odisha as a state of opportunities and he wants to make Odisha the growth engine for Viksit Bharat by 2047. This is the

right time to transform Odisha into an industrial hub and make it one of the top five economically strong states.

Odisha has in the past seen protests against land acquisitions. What steps is the government taking to ensure smooth

land transfers to industries? Odisha has pre-identified and demarcated 75,000 acres of industryready land. We engage with local communities to address their concerns before land allocation. The government is committed to ensuring fair rehabilitation and settlement. We prioritise noncultivable land for industries and integrate sustainable practices to



minimise environmental impacts. Our goal is to strike a balance between industrial growth and community welfare to ensure that development benefits all stakeholders.

What are the measures your government

has taken to create jobs? The Utkarsh Odisha summit aims to create employment opportunities for 500,000

youths. Also, we are filling long-vacant government posts. Unlike the previous government, which focused on outsourced and contractual jobs, we aim to provide fulltime employment. We are forming a task

The previous government had set a target to achieve a \$1 trillion economy by 2030. Do you believe this target is still achievable?

force for providing rural employment to

stop migration and make better use of

Odisha's skilled human resources.

Investments in Odisha are growing. We aim to become a \$500 billion economy by 2036 when we build Samruddha Odisha to mark 100 years of our statehood. By 2047, we aim to become a \$1.5 trillion economy, which will be driven by the double-engine government.

Odishainks₹12.89trn of investment deals

Odisha Chief Minister Mohan Charan Majhi on Wednesday announced that 145 memoranda of understanding (MoUs) with investment proposals worth ₹12.89 trillion were signed during the two-day Utkarsh Odisha - Make in Odisha Conclave. These MoUs aim to generate 894,000 jobs. The proposals cover various sectors, including chemicals, petrochemicals, mining, metallurgy, textiles, renewable energy, IT, tourism, and food processing, with a focus on inclusive growth. According to the MoUs signed, the Adani Group has pledged to invest ₹2.28 trillion in the state, while Anil Agarwal's Vedanta Resources has signed MoUs for investments of ₹1 trillion. Other companies with top investment pledges include Tata Group (₹87,944 crore), Mahanadi Coalfields (₹81,900 crore), Sajjan Jindal-led JSW Group (₹75,000 crore), and NLC (₹52,000 crore). RAMANI RANJAN MOHAPATRA

Place: Ludhiana

Place: Chennai

Date : January 29, 2025

Date: 29th January, 2025

How are welfare schemes like Subhadra (financial assistance of ₹10.000 annually to women in two tranches) impacting the state's finances?

The Subhadra scheme is a key step to empower women. Since its launch, 8 million women have received the first instalment. This figure will soon touch 10 million as more beneficiaries are being added. During the previous government, women received loans rather than direct financial assistance. But our scheme is non-refundable. Women are spending the money by investing in their projects, which is coming back to the market.

Complementary central government schemes are helping beneficiaries become lakhpati didis. We are investing up to ₹75,000 crore in the scheme, which will boost the state's gross domestic product growth. We are also spending ₹10,000 crore annually in Ayushman Bharat, which promises free health cover of up to₹10 lakh for women and ₹15 lakh for those above 70 years. In the paddy procurement scheme, we are giving additional ₹800 per quintal (taking the minimum support price to ₹3,200 per quintal) to farmers as input assistance. Farmers are getting ₹10,000 annually under the PM-Kisan (₹6.000) and CM-Kisan (₹4,000) schemes. These schemes will benefit farmers and boost economy.

More on business-standard.com

VARDHMAN SPECIAL STEELS LIMITED

Read, Office: Vardhman Premises, Chandigarh Road, Ludhiana-141010

UN-AUDITED FINANCIAL RESULTS FOR THE QUARTER AND NINE MONTHS ENDED DECEMBER 31, 2024

CIN: L27100PB2010PLC033930, Website: www.vardhman.com / www.vardhmansteel.com, E-mail: secretarial.lud@vardhman.com

Based on the recommendations of the Audit Committee, the Board of Directors of Vardhman Special Steels Limited in its meeting held on January 29, 2025 has approved the Un-audited Financial Results (both Standalone and Consolidated) for the quarter/nine months ended December 31, 2024 which has been subjected to Limited Review by the Statutory Auditors, in terms of Regulation 33 of SEBI (Listing Obligations and Disclosure Requirements) Regulation, 2015.

The aforementioned Financial Results alongwith the Limited Review Report of the Statutory Auditors thereon are available on the Company's website at https://www.vardhman.com/Investors/FinancialReports and can also be accessed by scanning a Quick Response Code given below:



For Vardhman Special Steels Limited Sachit Jain Vice Chairman & Managing Director

Rane Engine Valve Limited

Registered Office: "MAITHRI", 132, Cathedral Road, Chennai - 600 086 visit us at: www.ranegroup.com CIN: L74999TN1972PLC006127



Unaudited financial results for the quarter and nine months ended December 31, 2024

The Unaudited financial results for the quarter and nine months ended December 31, 2024 were reviewed and recommended by the Audit Committee and approved by the Board of Directors of Rane Engine Valve Limited ('the Company') at their respective meetings held on January 29, 2025 and are available along with limited review report of the Statutory Auditors thereon on the website of the Company at the below link and can also be accessed by scanning the below Quick Response Code:

Weblink: https://ranegroup.com/investors/rane-engine-valve-limited/?revl-fin-3

QR Code:



For Rane Engine Valve Limited Harish Lakshman Chairman

OneSource Specialty Pharma Limited

(formerly known as Stelis Biopharma Limited)

Registered Office: 201, Devavrata, Sector 17, Vashi, Navi Mumbai, Sanpada, Thane, Maharashtra-400703, India Corporate Office: Star 1, Opp IIM Bangalore, Bilekahalli, Bannerghatta Road, Bangalore - 560076, India CIN: U74140MH2007PLC432497, Website: https://www.onesourcecdmo.com, Mail: info@onesourcecdmo.com

UNAUDITED FINANCIAL RESULTS FOR THE QUARTER AND NINE MONTHS PERIOD ENDED DECEMBER 31, 2024

| | | | | | | | (₹ in Million) | | |
|----------|--|--|--|--|--|--|--|--|--|
| | | Standalone | | | | | | | |
| Sr No | Particulars | Quarter ended 31-Dec-2024 (Unaudited) | Quarter ended 30-Sep-2024 (Unaudited) | Quarter ended 31-Dec-2023 (Unaudited) | Nine Months ended 31-Dec-2024 (Unaudited) | Nine Months ended 31-Dec-2023 (Unaudited) | Year ended 31-Mar-2024 (Audited) | | |
| 1 | Total Income from Operations (net) | 3,417.63 | 2,496.51 | 573.12 | 8,354.39 | 1,010.18 | 1,761.44 | | |
| 2 | Net Profit / (Loss) for the period (before Tax, Exceptional and / or Extraordinary items) | 275.00 | (511.12) | (547.63) | (840.82) | (2,090.11) | (2,490.00) | | |
| 3 | Net Profit /(Loss) for the period before tax (after Exceptional and / or Extraordinary items) | (730.23) | (578.88) | (1,606.24) | (1,963.32) | (3,249.23) | (3,649.34) | | |
| 4 | | (730.23) | (578.88) | (1,606.24) | (1,548.77) | (3,503.90) | (3,649.34) | | |
| 5 | Total Comrehensive Income for ther period [Comprising Profit / (Loss) for the period (after tax) and other Comprehensive Income (after tax)] | (730.23) | (578.88) | (1,606.24) | (1,579.21) | (3,509.19) | (3,909.27) | | |
| 6 | Equity Share Capital (Face Value per share ₹. 1/-) | 114.43 | 41.55 | 40.10 | 114.43 | 40.10 | 40.10 | | |
| 7 | Other equity | | | | | | 3,982.68 | | |
| 8 | Net Worth (excl. Revaluation Reserve, FCTR, & Intangibles)# | 57,480.28 | 50,236.23 | 4,373.10 | 57,480.28 | 4,373.10 | 3,982.68 | | |
| 9 | Earnings Per Share (of ₹.1/- each) in ₹. (for continuing and discontinued operations) Basic and Diluted (not annualised)* | (6.69) | (5.35) | (38.66) | (14.20) | (84.34) | (87.84) | | |

(₹ in Million)

| | | Consolidated | | | | | | | |
|----------|--|--|--|--|--|--|--|--|--|
| Sr No | Particulars | Quarter ended 31-Dec-2024 (Unaudited) | Quarter ended 30-Sep-2024 (Unaudited) | Quarter ended 31-Dec-2023 (Unaudited) | Nine Months ended 31-Dec-2024 (Unaudited) | Nine Months ended 31-Dec-2023 (Unaudited) | Year ended 31-Mar-2024 (Audited) | | |
| 1 | Total Income from Operations (net) | 3,979.56 | 3,384.52 | 573.53 | 10,326.89 | 1,010.56 | 1,761.44 | | |
| 2 | Net Profit / (Loss) for the period (before Tax, Exceptional and / or Extraordinary items) | 340.21 | (316.28) | (548.85) | (397.23) | (2,096.06) | (2,497.55) | | |
| 3 | Net Profit /(Loss) for the period before tax (after Exceptional and / or Extraordinary items) | (665.02) | (374.50) | (1,607.46) | (1,505.68) | (3,255.27) | (3,656.97) | | |
| 4 | Net Proft / (Loss) for the period after tax (after Exceptional and/ or Extraordinary items) | (688.49) | (420.77) | (1,607.46) | (1,164.73) | (3,255.27) | (3,656.97) | | |
| 5 | Total Comrehensive Income for ther period [Comprising Profit / (Loss) for the period (after tax) and other Comprehensive Income (after tax)] | (688.49) | (420.77) | (1,301.62) | (1,218.37) | (3,516.42) | (3,911.65) | | |
| 6 | Equity Share Capital (Face Value per share ₹. 1/-) | 114.43 | 41.55 | 40.10 | 114.43 | 40.10 | 40.10 | | |
| 7 | Other equity | | | | | | | | |
| 8 | Net Worth (excl. Revaluation Reserve, FCTR, & Intangibles)# | 57,821.34 | 50,558.22 | 4,331.70 | 57,821.34 | 4,331.70 | 3,962.44 | | |
| 9 | Earnings Per Share (of ₹. 1/- each) in ₹. (for continuing and discontinued operations) Basic and Diluted (not annualised)* | (6.31) | (3.89) | (38.68) | (10.68) | (84.48) | (88.02) | | |

1 The above is an extract of the detailed format at the Statement of Standalone and Consolidated Financials Results filed with the Stock Exchanges under Regulation 33, Regulation 52 of SEBI (Listing Obligation and Disclosure Requirements) Regulations 2015. The full format of the Standalone and Consolidated Financials Results for the quarter and nine months are available on the website of Stock Exchanges at www.bseindia.com and www.nseindia.com and also on the Company's website at www.onesourcecdmo.com. The same can be accessed by scanning the QR code provided

2 The Mumbai Bench of the National Company Law Tribunal ("NCLT") has approved the Scheme through its order dated November 14, 2024 (the "Order") with the appointed date of April 01, 2024. The financial information for the periods ended December 31, 2024 and September 30, 2024 include the operations of the acquired business and accordingly the previous period figures are not comparable

3 The above results have been reviewed by the Audit and Compliance Committee of the Board and approved by the Board of Directors are its meetings held on January 29, 2025. The results have been reviewed by the Statutory Auditors of the Company.

4 The above results has been prepared in accordance with the Companies (Indian Accounting Standards) Rules, 2015 as prescribed under Section 133 of the Companies Act. 2013 read with the relevant rules issued thereunder and the other accounting principals generally accepted in India.

By order of the Board Neeraj Sharma **Managing Director** Place: Bengaluru Date: January 29, 2025

NSO REPORT ON UNINCORPORATED SECTOR FOR 2023-24

MOHAN CHARAN MAJHI

Chief Minister, Odisha

Employment in manufacturing remains below 2010-11 levels

New Delhi, 29 January

mployment in the facturing sector remained below the 2020-11 levels in the October-September period of 2023-24, according to an analysis of the latest Annual Survey of Unincorporated Sector Enterprises data released on Wednesday, alongside the comparable 67th National Sample Survey round conducted in 2010-11 by the National Statistics Office (NSO). Experts attribute the current lower levels of employment in the manufacturing sector to the continued impact of successive economic policy shocks such as demonetisation, the goods and services

Data showed that the manufacturing sector employed nearly 33.7 million workers in 2023-24 period, compared to 34.9 million workers in 2010-11. However, the number of establishments in the sector increased to 20.14 million. compared to 17.2 million during the same time period.

tax, and Covid-19 pandemic-

activated lockdowns.

P C Mohanan, former acting chairman of the National Statistical Commission, says ufacturing sector is vet to outemploying any hired work-



KEY INDICATORS Workers, establishments in unincorporated sector



(in mn) (in mn) Manufacturing Total Manufacturing Total NSS 67th round (Jul 2010-Jun 2011) NSS 73rd round 36.04 111.2 19.7 63.4 (Jul 2015 - Jun 2016) ASUSE 2021-22 **27.92** 97.9 **17.3** 59.7 (Apr 2021 - Mar 2022) ASUSE 2022-23 **30.6** 109.6 17.8 65.04 (Oct 2022 - Sep 2023) ASUSE 2023-24 33.7 120.6 20.14 73.4 (Oct 2023 - Sep 2024)

Source: NSO surveys

recover from the impact of successive economic policy shocks. Similarly, other government policies to boost manufacturing, such as Make in India, have also failed to positively impact the sector.

"Meanwhile, the growth witnessed in the number of establishments is primarily due to the increase in the share of own-account enterprises (OAEs) compared to the share of hired-worker enterprises, which employ at least one hired worker on a fairly regular basis," he added.

An OAE is a business entity that is run by an individual or that the unincorporated man-members of a household with-

ers on a regular basis. Data shows that the share

of OAEs in the sector grew to 88.3 per cent in 2023-24 period, compared to 83.8 per cent in 2010-11 period. Unincorporated enterprises refer to business entities that are not legally registered under the Companies Act, 1956, or under the Companies Act, 2013. These unincorporated non-agricultural enterprises, ranging from small-scale manufacturers and service providers to trade establishments, constitute a major por-

tion of the economy. Pronab Sen, former chief statistician of India, says that

there is no doubt that the unin-

corporated sector was severely hit by several policy decisions. "As a result, the older establishments that were there died down. For a new enterprise to take birth and grow in size, it will take time. Hence, there is a visible increase in the share of OAEs, and that has resulted in the number of establishments growing while employment remains low in the sector," he added.

Echoing similar views. Labour Economist Santosh Mehrotra says that the Micro. small and medium enterprises (MSMEs) in the unorganised sector are the biggest employment providers in the nonfarm sectors.

JPC adopts amended Waqf Bill amid Opposition protest

A parliamentary panel review- Opposition members submiting the Waqf Amendment Bill ted dissent notes. BJP members its report on Wednesday by a majority vote, in the Lok Sabha in August last incorporating changes suggest- year, aims to modernise, ed by ruling BJP members. The enhance transparency, and Opposition condemned the ensure accountability in manmove, calling it an attempt to aging undermine Waqf boards.

Committee (JPC) on the Waqf stitutional rights of the Muslim (Amendment) Bill, chaired by BJP MP Jagdambika Pal, passed the report with a 15-11 majority. boards.

argued that the Bill, introduced Waqf properties. However, the opposition The Joint Parliamentary labeled it an attack on the concommunity and an intrusion into the functioning of Waqf

Andhra Pradesh to roll out 'WhatsApp governance'

The Andhra Pradesh government is set to introduce 'WhatsApp governance' starting Thursday, enabling people to avail themselves of 161 services through the messaging app, obviating the need to make multiple visits to government offices for procuring doc-

Officials gave Chief

this new programme during a review meeting held at the secretariat on Wednesday. "In the first phase, the

Naidu a demonstration on

government makes 161 services available in this. Officials explained to the CM during the presentation, on how people availing these services will choose their options," said a press release

Minister N Chandrababu

ਸਨਮੁੱਖ ਸ੍ਰੀ ਰਾਜੀਵ ਤਿਵਾੜੀ, ਅਸਿਸਟੈਂਟ

ਅਸਟੇਟ ਆਫਿਸਰ, ਯ.ਟੀ., ਚੰਡੀਗੜ ਅਸਟੇਟ

'ਤੇ ਤਬਦੀਲ ਕਰਨ ਸਬੰਧੀ।

ਅਫ਼ਸਰ ਦੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ

ਵਿਸ਼ਾ : ਵਪਾਰਕ ਬੂਥ ਨੰ: 242, ਸੈਕਟਰ 20-ਡੀ, ਚੰਡੀਗੜ੍ਹ (ਆਰਬੀਐਲ 1272) ਦੇ 100 ਫੀਸਦੀ ਹਿੱਸੇ ਦੇ ਲੀਜ਼ ਹੌਲਡ

ਹੱਕ ਸਵ. ਸ਼ੀ ਹਰੀ ਲਾਲ ਦੀ ਰਜਿਸਟਰਡ ਵਸੀਅਤ ਦੇ ਆਧਾਰ

ਆਮ ਜਨ ਸਧਾਰਨ ਤੇ ਸਾਰੇ ਸਬੰਧੀਆਂ ਨੂੰ ਸੂਚਿਤ ਕੀਤਾ ਜਾਂਦ

ਹੈ ਕਿ ਇਸ ਦਫਤਰ ਦੇ ਰਿਕਾਰਡ ਮੁਤਾਬਕ ਸ਼੍ਰੀ ਹਰੀ ਲਾਣ

ਵਪਾਰਕ ਬੁਥ ਨੰ: 242, ਸੈਕਟਰ 20-ਡੀ, ਚੰਡੀਗੜ੍ਹ ਦੇ 100

ਪਤਨੀ (ਮ੍ਰਿਤਕ)

ਪੁੱਤਰੀ

ਪੱਤਰੀ

ਪੁੱਤਰ

ਕਬੱਡੀ ਖਿਡਾਰੀ ਕਮਲਜੀਤ ਦਾ ਪਿੰਡ ਪਰਤਣ 'ਤੇ ਸ਼ਾਨਦਾਰ ਸਵਾਗਤ ਯੂਪੀ ਦੇ ਕਬੱਡੀ ਕੱਪਾਂ 'ਚ ਬਿਹਤਰੀਨ ਧਾਵੀ ਦਾ ਜਿੱਤਿਆ ਖ਼ਿਤਾਬ

ਅਵਤਾਰ ਸਿੰਘ

ਬਨੂੜ/29 ਜਨਵਰੀ : ਪਿੰਡ ਜੰਗਪੁਰਾ ਦੇ ਕਬੱਡੀ ਖ਼ਿਡਾਰੀ ਕਮਲਜੀਤ ਸਿੰਘ ਦਾ ਬੀਤੀ ਸ਼ਾਮ ਪਿੰਡ ਪਰਤਣ ਉੱਤੇ ਪਿੰਡ ਵਾਸੀਆਂ, ਪੰਚਾਇਤ ਅਤੇ ਗੁਰਦੁਆਰਾ ਕਮੇਟੀ ਵੱਲੋਂ ਸ਼ਾਨਦਾਰ ਸਵਾਗਤ ਅਤੇ ਸਨਮਾਨ ਕੀਤਾ ਗਿਆ। ਉਸ ਨੂੰ ਕੌਮੀ ਮਾਰਗ ਉੱਤੇ ਕਾਫ਼ਲੇ ਦੀ ਸ਼ਕਲ ਵਿੱਚ ਖੁੱਲੀ ਗੱਡੀ ਵਿੱਚ ਹਾਰ ਪਾ ਕੇ ਪਿੰਡ ਲਿਆਂਦਾ ਗਿਆ। ਕਮਲਜੀਤ ਸਿੰਘ ਨੇ ਯੂਪੀ ਦੇ ਬਿਲਾਸਪੁਰ (ਰਾਮਪੁਰ) ਦੇ ਡਿਬਡਿਬਾ ਫ਼ਾਰਮ ਅਤੇ ਤਾਰਾਪੁਰ (ਬਿਜਨੌਰ) ਵਿਖੇ

ਸੁਭਾਸ਼ ਪਾਠਕ : ਥਾਨਾ ਸਦਰ ਸਮਾਣਾ ਵਿਖੇ

ਇਲਾਕੇ ਦੀ ਸਖ ਸ਼ਾਂਤੀ ਲਈ ਸਖਮਨੀ ਸਾਹਿਬ

ਦੇ ਪਾਠ ਕਰਵਾ ਕੇ ਸਭ ਦੀ ਚੜਦੀ ਕਲਾ

ਲਈ ਅਰਦਾਸ ਬੇਨਤੀ ਕੀਤੀ ਗਈ। ਇਸ



ਹੋਏ ਵੱਡੇ ਕੱਬਡੀ ਕੱਪਾਂ ਵਿਚ ਹਾਸਿਲ ਕੀਤਾ ਹੈ। ਉਸ ਨੂੰ ਇਨਾਮ ਬਿਹਤਰੀਨ ਜਾਫ਼ੀ ਦਾ ਐਵਾਰਡ ਵਿਚ ਸਪਲੈਂਡਰ ਮੋਟਰਸਾਈਕਲ ਵੀ ਮਿਲਿਆ ਹੈ। ਇਸ ਤੋਂ ਪਹਿਲਾਂ ਵੀ ਸਿੰਘ, ਗੁਰਦੁਆਰਾ ਕਮੇਟੀ ਦੇ ਉਹ ਕਈਂ ਐਵਾਰਡ ਹਾਸਿਲ ਕਰ ਪ੍ਰਧਾਨ ਸੁਖਦੇਵ ਸਿੰਘ, ਪੰਚ ਚੁੱਕਾ ਹੈ। ਬੀਏ ਪਾਸ ਕਮਲਜੀਤ ਹਰਦੀਪ ਸਿੰਘ, ਅਮਰਜੀਤ ਸਿੰਘ, ਸਿੰਘ ਲਗਾਤਾਰ ਪੰਜਾਬ ਅਤੇ ਹੋਰਨਾਂ ਰਾਜਾਂ ਦੇ ਕਬੱਡੀ ਕੱਪਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰ ਰਿਹਾ ਹੈ। ਜੰਗਪੁਰਾ ਦੇ ਗੁਰਦੁਆਰਾ ਸਾਹਿਬ ਵਿਖੇ ਹੋਏ ਸਨਮਾਨ ਸਮਾਰੋਹ ਵਿੱਚ ਕਬੱਡੀ ਖ਼ਿਡਾਰੀ ਕਮਲਜੀਤ ਸਿੰਘ ਦੇ ਪਿਤਾ ਨੇ ਸਾਰਿਆਂ ਦਾ ਧੰਨਵਾਦ ਕੀਤਾ। ਜਸਵੀਰ ਸਿੰਘ ਅਤੇ ਹੋਰ

ਡਾ. ਖਸ਼ਪੀਤ ਕੌਰ ਦਾਨਿਕਸ, ਸਬ-ਡਵੀਜ਼ਨਲ ਮੈਜੀਸਟ੍ਰੇਟ (ਐਸ)-ਕਮ-ਮੈਰਿਜ਼ ਅਫ਼ਸਰ, ਯੂਟੀ,

ਸ਼੍ਰੀ ਪਿਯੂਸ਼ ਕੋਲ ਪੁੱਤਰ ਸ਼੍ਰੀ ਮਹਿੰਦਰ ਕੁਮਾਰ ਤਨੇਜਾ, ਸਥਾਈ ਅਤ ਸਥਾਈ ਵਾਸੀ ਮਕਾਨ ਨੂੰ : 1279, ਸੈਕਟਰ 34ਸੀ, ਯੂ.ਟੀ

Ms. Margarita Timonina D/o Sh. Timoni eonid Vasilievich, ਸਜ਼ਾਈ ਅਤੇ ਅਸਜ਼ਾਈ ਵਾਸ਼ੀ 152

Region, Russian Federation.

ਸਪੈਸ਼ਨ ਮੈਰਿਜ਼ ਐਕਟ, 1954 ਦੀ ਧਾਰਾ 5 ਤਹਿਤ ਵਿਅ ਦੇ ਸਮਾਜੀਕਰਨ ਨੂੰ ਤਿੰਨ ਮਹੀਨਿਆਂ ਦੇ ਅੰਦਰ ਰਜਿਸ਼ਟਰਫ਼ ਕਰਨ ਲਈ ਨੌਟਿਸ ਦਿੱਤਾ ਹੈ।

ਮਹੀਨਿਆਂ ਦੇ ਅੰਦਰ ਆਪਣੇ ਵਿਆਹ ਦਾ ਸਮਾਜੀਕਰਨ ਕਰਨ ਲਈ ਪਟੀਸ਼ਨ ਭਰੀ ਹੈ ਸੌਂ ਇਸ ਪ੍ਰਕਾਸ਼ਨ ਰਾਹੀਂ ਆਮ ਜਨ ਾਧਾਰਨ ਨੂੰ ਇਹ ਨੋਟਿਸ ਦਿੱਤਾ ਜਾਂਦਾ ਹੈ ਕਿ ਜੇਕਰ ਇਸ ਸਬੈਧੀ ਕੋਈ ਇਤਰਾਜ਼ ਹੈ ਤਾਂ ਉਹ ਮਿਤੀ 28.02.25 ਜਾਂ ਇਸ ਤੋਂ ਹਿਲਾਂ ਦਰਜ਼ ਕਰਵਾਇਆ ਜਾਵੇ, ਨਹੀਂ ਤਾਂ ਕਾਨੰਨ ਮਤਾਬਕ ਸਪੈਸ਼ਲ ਮੈਰਿਜ ਐਕਟ 1954 ਤਹਿਤ ਵਿਆਹ ਦਾ ਸਮਾਜੀਕਰ

29.01.25 ਨੂੰ ਜਾਰੀ ਕੀਤਾ ਗਿਆ।

ਮੈਰਿਜ ਅਫ਼ਸਰ, ਸਪੈਸ਼ਲ ਮੈਰਿਜ਼

ਗੁਰਪ੍ਰੀਤ ਸਿੰਘ, ਗੁਰਦੇਵ ਸਿੰਘ, ਬਚਿੱਤਰ ਸਿੰਘ, ਪਰਮਜੀਤ ਸਿੰਘ ਨੇ ਉਨ੍ਹਾਂ ਨੂੰ ਯਾਦਗਾਰੀ ਚਿੰਨ ਅਤੇ ਨਕਦ ਰਾਸ਼ੀ ਭੇਂਟ ਕਰਕੇ ਸਨਮਾਨਿਤ ਕੀਤਾ। ਕਮਲਜੀਤ

ਚੰਡੀਗੜ੍ਹ ਦੀ ਅਦਾਲਤ ਵਿਖੇ

ਮਾਲਕ/ਲੀਜੀ ਹਨ। Building 4, Svetlaya Street, Bely Khutor Micro listrict, Sosnovsky District, Chelyabins

ਦੇ ਹੇਠ ਅਨੁਸਾਰ ਕਾਨੂੰਨੀ ਵਾਰਸ ਹਨ 1. ਹਰਮੀਤ ਸਿੰਘ - ਪੁੱਤਰ

CMYB

ਦਰੱਖਤਾਂ ਦੀ ਬੋਲੀ ਸਬੰਧੀ ਇਸ਼ਤਿਹਾਰ

ਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ

ਸਕਲ ਮਾਨਸਾ ਵਿਖੇ 7 (ਸੱਤ) ਦਰਖਤਾਂ ਦੀ ਬੋਲੀ

ਲਗਾਈ ਜਾ ਰਹੀ ਹੈ। ਦਰਖਤਾਂ ਵਿੱਚ 2 ਸ਼ੀਸ਼ਮ,

ਟਾਹਲੀ, 3 ਫਟਕਲ (ਨਿੰਮ) ਅਤੇ 2 ਤਤ ਹਨ

ਬੋਲੀ ਮਿਤੀ 03.02.2025 ਦਿਨ ਸੋਮਵਾਰ ਨੂੰ

ਸਵੇਰੇ 10 ਵਜੇ ਲਗਾਈ ਜਾਣੀ ਹੈ। ਬੋਲੀ ਵਿੱਚ

ਸ਼ਾਮਲ ਹੋਣ ਦੇ ਚਾਹਵਾਣ ਸਕੂਲ ਵਿਖੇ ਸਮੇਂ ਸਿਰ

ਪਹੁੰਚ ਕੇ ਬੋਲੀ ਵਿੱਚ ਸ਼ਾਮਲ ਹੋ ਸਕਦੇ ਹਨ।

ਸਕੱਤਰ, ਸਕੂਲ ਮੈਨੇਜਮੈਂਟ ਕਮੇਟੀ ਸਰਕਾਰੀ

ਕੰਨਿਆ ਸੈਕੰਡਰੀ ਸਕੂਲ ਮਾਨਸਾ

ਸ਼ਰਤਾਂ/ਨਿਯਮ ਮੌਕੇ ਤੇ ਦੱਸੇ ਜਾਣਗੇ।

ਸਨਮੁੱਖ ਸ਼ੀ ਨਵੀਨ ਦਾਨਿਕਸ, ਅਸਿਸਟੈਂਟ

ਅਸਟੇਟ ਆਫਿਸਰ, ਯੂ.ਟੀ., ਚੰਡੀਗੜ੍ਹ

ਫ਼ਸ਼ਾ : ਰਿਹਾਇਸ਼ੀ ਸਾਈਟ ਨ<u>ੈ</u>: 1684

- ਪੁੱਤਰੀ

3 . ਸਰਵਿੰਦਰ ਕੌਰ - ਪੱਤਰੀ

4 . ਪੁਸ਼ਪਿੰਦਰ ਸਿੰਘ - ਪੁੱਤਰ

ਸੈਕਟਰ 33-ਡੀ, ਚੈਡੀਗੜ੍ਹ ਦੇ 25 ਫੀਸਦੀ ਹਿਸੇ ਦੇ ਮਾਲਕਾਨਾ ਹੱਕ ਰਜਿਸਟਰਡ ਵਸੀਅਤ ਮਿਤੀ 22.02.2013 ਦੇ ਆਧਾਰ 'ਤੇ ਆਪਣੇ ਨਾਂ ਤਬਦੀਲ ਕਰਨ ਲਈ ਬੇਨਤੀ ਕੀਤੀ ਹੈ। ਜੇਕਰ ਕਿਸੇ ਵਿਅਕਤੀ ਨੂੰ ਸਵਰਗਵਾਸੀ ਦੇ ਉਪਰ ਦੱਸੇ ਕਾਨੂੰਨੀ ਵਾਰਸਾਂ ਤੋਂ ਇਲਾਵਾ ਕਿਸੇ ਹੋਰ ਵਾਰਸ ਬਾਰੇ ਜਾਣਕਾਰੀ ਹੈ ਤਾਂ ਉਹ ਅਸਟੇਟ ਅਫਸਰ, ਯੂਟੀ, ਚੰਡੀਗੜ੍ਹ ਨੂੰ ਫੌਰਨ ਸੂਚਿਤ ਕਰੇ। ਜੇਕਰ ਕਿਸੇ ਵਿਅਕਤੀ ਨੂੰ ਉਪਰੋਕਤ ਜਾਇਦਾਦ ਦਾ ਇਤਕਾਲ ਉਪਰੋਕਤ ਬਿਨੌਕਾਰਾਂ ਦੇ ਪੁੱਖ ਵਿਚ ਕੀਤੇ ਜਾਣ 'ਚ ਇਤਰਾਜ਼ ਹੈ ਤਾਂ ਉਹ ਆਪਣਾ ਇਤਰਾਜ ਲਿਖ਼ਤੀ ਤੌਰ 'ਤੇ (ਮੈਜਿਸਟੇਟ/ਨੋਟਰੀ ਤੋਂ ਤਸ਼ਦੀਕ ਹਲਫਨਾਮੇ ਦੇ ਨਾਲ) ਨਿਮਨ ਹਸਤਾਖਰੀ ਦੇ ਦਫ਼ਤਰ ਇਸ ਨੌਟਿਸ ਦੇ ਪ੍ਰਕਾਸ਼ਨ ਦੀ ਮਿਤੀ ਤੋਂ 30 ਦਿਨਾਂ ਦੇ ਅੰਦਰ ਭੇਜ ਸਕਦਾ ਹੈ। ਅਜਿਹਾ ਨਾ ਹੋਣ 'ਤੇ ਉਪਰੋਕਤ ਜਾਇਦਾਦ ਦੇ ਦਰਸਾਏ ਹਿੱਸੇ ਦਾ ਇੰਤਕਾਲ ਇਸ ਅਨੁਸਾਰ ਉਪਰੋਕਤ ਲਾਭਪਾਤਰੀਆਂ ਦਾ ਨਾਮ ਕਰਨ ਦਾ ਇੰਦਰਾਜ ਕਰ -ਦਿੱਤਾ ਜਾਵੇਗਾ ਅਤੇ ਇਸ ਉਪਰੰਤ ਕਿਸੇ ਦਾਅਵੇ ਨੂੰ ਮੰਨਿਅ

ਨਹੀਂ ਜਾਵੇਗਾ। ਸੀ ਨਵੀਨ, ਦਾਨਿਕਸ, ਅਸਿਸਟੈਂਟ ਅਸਟੇਟ ਆਫਿਸਰ ਯੂ.ਟੀ., ਚੰਡੀਗੜ੍ਹ (ਅਸਟੇਟ ਅਫ਼ਸਰ ਦੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ)

ਵੇਰਵੇ

ਸ਼ੁੱਧ ਲਾਭ/(ਘਾਟਾ) ਸਮੇਂ ਲਈ (ਟੈਕਸ,

ਵਾਧੂ ਅਤੇ ⁄ਜਾਂ ਅਸਧਾਰਨ ਮੱਦਾਂ ਤੋਂ

ਸ਼ੁੱਧ ਲਾਭ/(ਘਾਟਾ) ਸਮੇਂ ਲਈ ਟੈਕਸ ਤੋਂ

ਪਹਿਲਾਂ (ਵਾਧੂ ਅਤੇ /ਜਾਂ ਅਸਧਾਰਨ

ਸ਼ੁੱਧ ਲਾਭ/(ਘਾਟਾ) ਸਮੇਂ ਲਈ ਟੈਕਸ

ਤੋਂ ਬਾਅਦ (ਵਾਧੂ ਅਤੇ/ਜਾਂ ਅਸਧਾਰਨ

ਕਲ ਵਿਆਪਕ ਆਮਦਨ ਸਮੇਂ ਲਈ

(ਜਿਸ ਵਿਚ ਸ਼ਾਮਲ ਲਾਭ/(ਹਾਨੀ) ਸਮੇਂ

ਲਈ (ਟੈਕਸ ਤੋਂ ਬਾਅਦ) ਅਤੇ ਹੋਰ

ਵਿਆਪਕ ਆਮਦਨ (ਟੈਕਸ ਤੌਂ ਬਾਅਦ))

ਭੁਗਤਾਨ ਕੀਤੀ ਸੁਨੀਤੀ ਸ਼ੇਅਰ ਪੂੰਜੀ

ਰਾਖਵੇਂ (ਮੁਲਾਂਕਣ ਰਾਖਵੇਂ ਤੋਂ ਇਲਾਵਾ

ਜਵੇਂ ਕਿ ਪੜਤਾਲ ਕੀਤੀ ਪਿਛਲੇ ਸਾਲ ਦੀ

ਬੇਲੈਂਸ ਸੀਟ 31 ਮਾਰਚ 'ਚ ਦਰਸਾਇਆ ਹੈ)

(ਰੁਪਏ 10/- ਹਰੇਕ) (ਚਲੰਤ ਅਤੇ

ਗੈਰ ਚਲੰਤ ਕਾਰੋਬਾਰ ਲਈ)

(ਫੇਸ ਵੇਲੀਊ ਰੂ. 10/- ਹਰੇਕ)

ਪਤੀ ਸ਼ੇਅਰ ਆਮਦਨ

ਡਿਲੂਟਿਡ :

ਸਥਾਨ: ਫਿਲੌਰ

ਮਿਤੀ: 29 ਜਨਵਰੀ, 2025

ਨੌਟ

ਕਾਰੋਬਾਰ ਤੋਂ ਕੁੱਲ ਆਮਦਨ

ਪਹਿਲਾਂ)

ਮੁੱਦਾਂ ਤੋਂ ਬਾਅਦ)

ਮੁੱਦਾਂ ਤੋਂ ਬਾਅਦ

LOST AND FOUND

I Rubal Brar w/o Jagmohan singh r/o Sri Muktsar Sahib declare that my original sale deed no 2961 dated 29/01/2003 executed by Kulbir Singh urf Dalbir Singh s/o Hamam Singh in favor of Jasrai s/o De raj has been lost and ddr lodged vide Lr No: 559849/2025 on dated: 20.01.2025 also egistered as PSOC Sri Muktsar Sahib and this property is now owned by me and i an going to supplementary mortgage this property with Punjab & Sind Bank branch main Muktsar. If anybody has objection

ਫੀਸਦੀ ਹਿੱਸੇ ਦੇ ਮਾਲਕ/ਲੀਜੀ ਹਨ। ਗੀਤਾ ਨੇ ਦਸਿਆ ਹੈ ਕਿ ਸ੍ਰੀ ਹਰੀ ਲਾਲ ਦੀ ਮੌਤ ਮਿਤੰ then he can raise his objection in Punjab 8 19.02.2019 ਨੂੰ ਹੋ ਚੁੱਕੀ ਹੈ ਅਤੇ ਉਸ ਨੇ ਦਸਿਆ ਹੈ ਕਿ ਮ੍ਰਿਤਕ Sind bank Muktsar within 7 days ਮਾਲਕ/ਲੀਜੀ ਦੇ ਹੇਠ ਅਨੁਸਾਰ ਕਾਨੂੰਨੀ ਵਾਰਸ ਹਨ :-1. ਸੰਜਰ ਦੇਵੀ 2. ਸੁਮਿੱਤਰਾ . ਰਾਕੇਸ਼ ਕਮਾਰ 5. ਸੀਮਾ

Sind bank Muktsar within 7 days

ਲੈਂਡਿਆ ਤੇ ਗੁਆਚਿਆ
ਮੈ, ਰਾਜੀਵ ਕੁਮਾਰ ਪੁੱਤਰ ਪੈਸ ਰਾਜ ਵਾਸੀ ਸਮਾਣਾ ਤਹਿਸੀਲ ਸਮਾਣਾ
ਜਿਲ੍ਹਾ ਪਟਿਆਲਾ ਦਾ ਰਹਿਣ ਵਾਲਾ ਹਾ ਇਹ ਕਿ 2 ਕਨਾਲ 11
ਮਰਨ ਜ਼ਮੀਨ ਵਾਕਾ ਰਕਸਾ ਪਿੰਡ ਵਡੀਰਪੁਰ ਡਰਿਸੀਨ ਸਮਾਣਾ
ਜੇਲ੍ਹਾ ਪਟਿਆਲਾ ਦਾ ਰਹਿਣ ਵਾਲਾ ਹਾ ਇਹ ਕਿ 2 ਕਨਾਲ 11
ਮਰਨ ਜ਼ਮੀਨ ਵਾਕਾ ਰਕਸਾ ਪਿੰਡ ਵਡੀਰਪੁਰ ਡਰਿਸੀਨ ਸਮਾਣਾ
ਅਸੀਂ ਰਾਜੀਵ ਕੁਮਾਰ ਤੇ ਰਕੇਸ਼ ਕਟਾਰੀਆ ਪੁੱਤਰ ਚਾਲ੍ਹ ਰਾਮ
ਵਾਸੀਆਨ ਸਮਾਣਾ ਬਰੂਦੋ ਵਸੀਕਾ ਬੈ ਨੰਬਰ 2883 ਮਿਡੀ 15/
2/2018 ਭਜਿਸਟਰਡ ਸਬ, ਰਜਿਸਟਰਾਰ ਸਮਾਣਾ ਰਾਪੀ ਮਾਲਕ ਵਾ ਕਾਬਜ ਹਾ ਇਹ ਕਿ ਉਕਤ ਵਸੀਕੇ ਨੰਬਰ 2883 ਮਿਡੀ 15/2/
2018 ਦੀ ਪੁਰਾਣੀ ਅਸਲ ਰਜਿਸਟਰੀ ਜੋ ਕਿ ਭਗਵਤੀ ਸਟੀਲ ਡਿਸਟਰੀ ਸਮਾਣਾ ਨੇ ਮਿਸ ਜੇਸ਼ਤੀ ਕੰਮੀਕਲਾ ਐਂਡ ਫਰਟੀਲਾਈਜ਼ਰ ਲੇਸ਼ਸਰੀ ਸਮਾਣਾ ਨੇ ਮਿਸ ਜੇਸ਼ਤੀ ਕੰਮੀਕਲਾ ਐਂਡ ਫਰਟੀਲਾਈਜ਼ਰ ਸਮਾਣਾ (ਪਟਿਆਲਾ) ਦੇ ਨਾਮ ਪਰ 2 ਕਨਾਲ 11 ਮਰਨੇਂ ਦੀ ਅਸਲ ਰਹੀ ਰਜਿਸਟਰਡ ਸਮ, ਰਜਿਸਟਰਾ ਸਮਾਣਾ ਪਾਸੇ ਕਰਵਾਈ ਸੀ ਉਕਤ ਪੁਰਾਣੀ ਅਸਲ ਰਜਿਸਟਰੀ ਵਸੀਕਾ ਨੰਬਰ 488 ਮਿਡੀ 25/5/2009 ਸਾਡੇ ਤੋਂ ਸਿਡੀ 15/1/205 ਨੂੰ ਫਰਿਸੀਲ ਵੱਡ ਸਮਾਣਾ ਜ਼ਿਲ੍ਹਾ ਪਟਿਆਲਾ ਵਿਖੇ ਸਮਾ ਕਰੀਬ ਸਵੇਰ 11 ਵਜੇ ਗੰਮ ਹੋ ਗਈ ਹੀ।ਜਿਸ ਨੂੰ ਡਾਲਣ ਦੀ ਕਾਵੀ ਕੌਸ਼ਿਸ ਕੀਤੀ ਅਗਰ ਕੌਈ ਇਸਤੇਮਾਲ ਕਰੇਗਾ ਤਾਂ ਗੋਰ ਕਾਨੂੰਨੀ ਸਮਝਿਆ ਜਾਵੰਗਾ ਜ਼ਿਕਰ ਮਿੰਨੂ ਉਕਤਾਨ ਗ੍ਰੀਮ ਹੋਏ ਵਸੀਕੇ ਨੰਬਰਾਨ ਦੀ ਅਸਲ ਰਜਿਸਟਰੀ ਲੰਡ ਗਈ ਤਾਂ ਮਿੰਬ ਦੀ ਸੂਚਨਾ ਕਰ ਦਵਾਗਾ ਉਕਤਾਰ ਜਾਇਦਾਦ ਵਿੱਚ ਕਿਸੇ ਵੀ ਵਿਅਕਤੀ ਦਾ ਕੋਈ ਦਾਵਾ ਸਰਲੇਖ ਹੱਕ, ਵਿਲਚਮਪੀ, ਹੋਵਾ ਦੀ ਸਥਿਤੀ ਵਿਚ ਬੈਨਾਮ, ਤੋਕਵਾ,ਪਟਾ, ਵਿਰਾਸਤ, ਤਬਾਦਲਾ, ਰਹਿਣ, ਤਬਦੀਲ, ਬੈਕ ਲੋਨ,ਟਰੈਸਟ, ਵਰਸਤ, ਤਬਦਲਾ, ਰਹਿਣ, ਤਬਦੀਲ, ਬੈਕ ਲੋਨ,ਟਰੈਸਟ, ਵਰਸਤਾ, ਤਬਦਲਾ, ਰਹਿਣ, ਤਬਦੀਲ, ਬੈਕ ਲੋਨ,ਟਰੈਸਟ, ਦਸਤਾਵੇਜ਼ ਸਥੂਤਾਂ ਨਾਲ ਲਿਖਤੀ ਹੁਪ ਵਿੱਚ ਸਮਝਦਾਰੀ ਨਾਲ ਧਿਆਨਾ ਵਿੱਚ ਲਿਆਵੇਂ। ਇਸ ਸਬੰਧੀ ਪੁਲਿਸ ਸਿਟੀ ਸਮਾਣ ਪਟਿਆਲਾ) ਹਿਰੋਫਰ ਨੰਬਰ ਅਤਾਰ ਨੰਬਰ ਤਿਹੀ ਹੈ। 6. ਤ੍ਰਿਭੂਵਨ ਹੁਣ, ਗੀਤਾ ਨੇ ਵਪਾਰਕ ਬੂਥ, ਸੈਕਟਰ 20-ਡੀ, ਚੰਡੀਗੜ੍ਹ ਦੇ ਲੀਜ਼ ਹੱਕ ਰਜਿਸਟਰਡ ਵਸੀਅਤ ਮਿਤੀ : 01.08.2012 ਦੇ ਆਧਾਰ 'ਤੇ ਆਪਣੇ ਨਾਂ ਤਬਦੀਲ ਕਰਨ ਲਈ ਬੇਨਤੀ ਕੀਤੀ ਹੈ। ਸ੍ਰੀ ਰਾਜੀਵ ਤਿਵਾੜੀ, ਅਸਿਸਟੈਂਟ ਅਸਟੇਟ ਆਫਿਸਰ, ਯੂ.ਟੀ. ਚੰਡੀਗੜ੍ਹ (ਅਸਟੇਟ ਅਫ਼ਸਰ ਦੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ

ਜੇਕਰ ਕਿਸੇ ਵਿਅਕਤੀ ਨੂੰ ਸਵਰਗਵਾਸੀ ਦੇ ਉਪਰ ਦੱਸੇ ਕਾਨੂੰਨੀ ਵਾਰਸਾਂ ਤੋਂ ਇਲਾਵਾ ਕਿਸੇ ਹੋਰ ਵਾਰਸ ਬਾਰੇ ਜਾਣਕਾਰੀ ਹੈ ਤਾਂ ਉਹ ਅਸਟੇਟ ਅਫਸਰ, ਯੂਟੀ, ਚੈਡੀਗੜ੍ਹ ਨੂੰ ਫੌਰਨ ਸੂਚਿਤ ਕਰੇ। ਜੇਕਰ ਕਿਸੇ ਵਿਅਕਤੀ ਨੂੰ ਉਪਰੌਕਤ ਜਾਇਦਾਦ ਦਾ ਇੰਤਕਾਲ ਉਪਰੌਕਤ ਬਿਨੈਕਾਰਾਂ ਦੇ ਪੱਖ ਵਿਚ ਕੀਤੇ ਜਾਣ 'ਚ ਇਤਰਾਜ਼ ਹੈ ਤਾਂ ਉਹ ਆਪਣਾ ਇਤਰਾਜ ਲਿਖ਼ਤੀ ਤੌਰ 'ਤੇ ਮੈਜਿਸਟ੍ਰੇਟ/ਨੌਟਰੀ ਤੋਂ ਤਸ਼ਦੀਕ ਹਲਫਨਾਮੇ ਦੇ ਨਾਲ ਨਿਮਨ ਹਸਤਾਖਰੀ ਦੇ ਦਫ਼ਤਰ ਇਸ ਨੌਟਿਸ ਦੇ ਪ੍ਰਕਾਸ਼ਨ ਦੀ ਮਿਤੀ ਤੋਂ 30 ਦਿਨਾਂ ਦੇ ਅੰਦਰ ਭੇਜ ਸਕਦਾ ਹੈ। ਅਜਿਹਾ ਨਾ ਹੋਣ 'ਤੇ ਉਪਰੋਕਤ ਜਾਇਦਾਦ ਦੇ ਦਰਸਾਏ ਹਿੱਸੇ ਦਾ ਇੰਤਕਾਲ ਇਸ ਅਨੁਸਾਰ ਉਪਰੌਕਤ ਲਾਭਪਾਤਰੀਆਂ ਦਾ ਨਾਮ ਕਰਨ ਦਾ ਇੰਦਰਾਜ ਕਰ ਦਿੱਤਾ ਜਾਵੇਗ ਅਤੇ ਇਸ ਉਪਰੈਤ ਕਿਸੇ ਦਾਅਵੇ ਨੂੰ ਮੈਨਿਆ ਨਹੀਂ ਜਾਵੇਗਾ।

PUBLIC NOTICE

This is to inform that Smt. Jasvir Kaur W/o Sh. Sikander Singh is the owner of the property plot neasuring OK-12M situated in Village Bodalwala hsil Jagroan District Ludhiana and Comprised hata no. 167/170 Khasra no. 34//1 as entered he jamabandis for the years 2016-2017 of Village Bodalwala Hadbast no. 48 Tehsil and Distric udhiana.

The Original sale deed dated 24.12.2015 hearing asika no. 2581 in favour of Sh. Mangal Singh S th. Jagir Singh. The said sale deed has been isplaced. The said property is unencumbered and mortgage has been created over the said roperty in favour of any Bank or Institution. Smi Jasvir Kaur W/o Sh. Sikander Singh will mortgag the said property in favour Cholamandlan vestment and Finance Limited, Branch Ludhiana anybody finds out the second page of the sal eed or has any objection to the mortgage then h should hand over the same to the undersigne vithin 7 days of this publication otherwise it will be eemed that there is no objection to anybody

hamber No. 230, District Court, Ludhiana Mb:-9814134452 Cholamandlam Investment and Finance Limited

ਕਰੀਮਿਕਾ ਐਗਰੋ ਫੂਡਜ਼ ਲਿਮਟਿਡ

ਈਮੇਲ: contact@cremicaagro.com, ਫੋਨ : 01826-225418 ਵੈਬਸਾਈਟ: cremicaagro.com

ਮਿਤੀ 31 ਦਸੰਬਰ, 2024 ਨੂੰ ਖ਼ਤਮ ਹੋਈ ਤਿਮਾਹੀ ਅਤੇ ਨਿਮਾਹੀ ਦੇ ਸਟੈਂਡਅਲੋਨ ਅਣ-ਪੜਤਾਲੇ ਵਿੱਤੀ ਨਤੀਜਿਆਂ ਦਾ ਸਾਰ

ਤਿਮਾਹੀ ਖਾਤਮਾ

31.12.2024 30.09.2024 31.12.2023

ਅਣ-ਪੜਤਾਲੇ

1.191.00

733.00

733.00

548.00

548.00

44,955.00

0.12

0.12

1. ਇਹ ਵਿਤੀ ਨਤੀਜੇ ਕੈਪਨੀਜ ਐਕਟ 2013 ਦੇ ਸੈਕਸ਼ਨ 133 ਅਧੀਨ ਕੈਪਨੀਜ (ਇੰਡੀਅਨ ਅਕਾਊਟਿੰਗ ਸਟੈਂਡਰਡ) ਰੂਲਜ, 2015

2. ਉਪਰੋਕਤ ਨਤੀਜ਼ੇ ਮਿਤੀ 29 ਜਨਵਰੀ, 2025 ਨੂੰ ਹੋਈ ਮੀਟਿੰਗ ਵਿਖੇ ਆਡੀਟ ਕਮੇਟੀ ਦੁਆਰਾ ਰੀਵੀਉ ਕੀਤੇ ਗਏ ਅਤੇ ਕੈਪਨੀ

ਦੇ ਬੌਰਡ ਆਫ ਡਾਇਰੈਟਰਾਂ ਦੁਆਰਾ ਮੈਜੂਰ ਕੀਤੇ ਗਏ। ਸਟੇਚੂਰੀ ਆਡੀਟਰਾਂ ਨੇ ਉਪਰੋਕਤ ਨਤਿਜੀਆਂ 'ਤੇ ਅਣਸੋਧੀ ਰਾਏ ਦਿਤੀ ਹੈ।

3. ਕੰਪਨੀ ਇਕ ਸਿੰਗਲ ਸੈਗਮੈਂਟ ਕੰਪਨੀ ਹੈ ਤੇ ਇਸ ਲਈ ਆਈਐਨਡੀ ਏਐਸ-108 ਤਹਿਤ ਸੈਗਮੈਂਟ ਰਿਪੋਟਿੰਗ ਦੀ ਲੋੜ ਨਹੀਂ ਹੈ।

ਲਾਕਰ ਨੌਟਿਸ

ਇਹ ਨੌਟਿਸ ਦਿੱਤਾ ਜਾਂਦਾ ਹੈ ਕਿ ਬੈਂਕ ਦੇ ਕੁੱਝ ਗ੍ਰਾਹਕਾਂ ਜਿਨ੍ਹਾਂ ਨੇ ਸਾਡੇ ਬੈਂਕ ਦੀ <mark>ਨਵੀਂ ਸਬਜ਼ੀ ਮੰਡੀ, ਜਲੰਧਰ ਬ੍ਰਾਂਚ</mark> ਵਿਖੇ ਲਾਕਰ ਕਿਰਾਏ

'ਤੇ ਲਏ ਸਨ, ਉਹ ਬੈਂਕ ਦੁਆਰਾ ਉਨ੍ਹਾਂ ਦੇ ਆਖਰੀ ਜਾਣੂ ਪਤਿਆ 'ਤੇ ਲਾਕਰ ਦੀ ਸੰਚਾਲਨ/ਸਰੰਡਰ/ਕਿਰਾਏ ਦੇ ਬਕਾਏ ਦੀ ਅਦਾਇਗੀ

ਸਬੰਧੀ ਭੇਜੇ ਗਏ ਨੌਟਿਸ ਦਾ ਜਵਾਬ ਨਹੀਂ ਦੇ ਰਹੇ। ਸੌ ਕਿਰਾਏਦਾਰਾਂ ਦੁਆਰਾ ਮਨਜ਼ੂਰ ਲਾਕਰ ਦੀਆਂ ਸ਼ਰਤਾਂ ਮੁਤਾਬਿਕ ਬੈਂਕ ਸੁਰੱਖਿਆ

ਕਾਰਣਾਂ ਕਰਕੇ ਲਾਕਰ ਵਿੱਚ ਰੱਖੀ ਸਮੱਗਰੀ ਦੀ ਜਾਂਚ ਲਈ ਲਾਕਰ ਨੂੰ ਤੋੜ ਕੇ ਸਮੱਗਰੀ ਦਾ ਕਬਜਾ ਲੈ ਸਕਦਾ ਹੈ ਅਤੇ ਬਕਾਏ, ਚਾਰਜ

ਸੰਪਰਕ ਨੰਬਰ: 89502-33873

ਸਥਾਨ : ਜਲੰਧਰ

ਬਿੰਦਾ, ਚੌਕ, ਜਲੰਧਰ, ਪੰਜਾਬ-144001

ਲਾਕਰ ਨੰ:

ਏਏ 029

ਅਣ-ਪੜਤਾਲੇ

1,132.00

586.00

586.00

418.00

418.00

44.955.00

0.09

0.09

ਅਣ-ਪੜਤਾਲੇ)

997.00

616.00

616.00

461.00

461.00

44.955.00

0.10

0.10

ਜਿਸ ਨੂੰ ਸਬੰਧਤ ਜਾਰੀ ਨਿਯਮਾਂ ਨਾਲ ਪੜਿਆ ਜਾਵੇਂ ਮੁਤਾਬਕ ਤਿਆਰ ਕੀਤੇ ਗਏ ਹਨ।

ਰਜਿ. ਦਫ਼ਤਰ : 455, ਸੋਹਨ ਪੈਲੇਸ, ਦੂਜੀ ਮਿਜ਼ਿਲ, ਦ ਮਾਲ, ਲੁਧਿਆਣਾ, ਪੰਜਾਬ–141001, ਸੀਆਈਐਨ: L15146PB1989PLC009676,

Alok Mohindra Advocate.

ਸਾਹਿਬਜਾਦਾ ਅਜੀਤ ਸਿੰਘ ਨਗਰ ਜਨਤਕ ਨੋਟਿਸ

ਦਫਤਰ ਜਿਲ੍ਹਾ ਮੈਜਿਸਟਰੇਟ,

ਸ੍ਰੀ ਸਤਸਰੂਪ ਸਿੰਘ (ਪ੍ਰੋਪਰਾਈਟਰ) ਪੁੱਤਰ ਸ੍ਰੀ ਲਖਵੀਰ ਸਿੰਘ ਫਰਮ Prime Internationa ਐਸ.ਸੀ.ਐਫ. ਨੰਬਰ 10-11, ਪਹਿਲੀ ਅਤੇ ਦੂਜੀ ਮੰਜਿਲ, ਸੰਨੀ ਇਨਕਲੇਵ, ਐਕਸਟੈਨਸ਼ਨ 3, ਖਰੈੜ-ਚੰਡੀਗੜ੍ਹ ਰੋਡ, ਦੇਸੂ ਮਾਜਰਾ, ਤਹਿਸੀਲ ਖਰੜ੍ਹ, ਜਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੇ ਇਸ ਦਫਤਰ ਵਿੱਚ ਦਰਖਾਸਤ ਪੇਸ਼ ਕੀਤੀ ਹੈ ਕਿ ਨਿੱਜੀ ਕਾਰਨਾਂ ਕਰਕੇ ਇਹ ਕੰਮ ਨਹੀਂ ਕਰਨਾ ਚਾਹੰਦਾ ਇਸ ਲਈ ਫਰਮ ਨੂੰ ਜਾਰੀ ਲਾਇਸੰਸ ਨੰਬਰ 689/ਆਈ.ਸੀ. ਮਿਤੀ 11-07-2024 ਸਰੰਡਰ ਕਰਾਉਣਾ ਚਾਹੁੰਦਾ ਹੈ। ਇਸ ਸਬੰਧੀ ਜੇਕਰ ਕਿਸੇ ਵਿਅਕਤੀ ਨੂੰ ਇਤਰਾਜ਼ ਹੋਵੇ ਤਾਂ ਉਹ ਨਿਜੀ ਤੌਰ ਤੇ ਨਿਮਨ ਹਸਤਾਖਰ ਦੇ ਦਫਤਰ ਵਿੱਚ ਪੇਸ਼ ਹੋਕੇ ਮਿਤੰ 21 / 6 /2025 ਤੱਕ ਦੇ ਸਕਦਾ ਹੈ। ਨਿਸਚਿਤ ਮਿਤੀ ਤੱਕ ਇਤਰਾਜ਼ ਨਾ ਆਉਣ ਦੀ ਸੂਰਤ ਵਿੱਚ ਉਕਤ ਫਰਮ ਦਾ ਲਾਇਸੰਸ ਕੈਂਸਲ ਕਰ ਦਿੱਤਾ ਜਾਵੇਗਾ।

> ਸਹਾਇਕ ਕਮਿਸ਼ਨਰ (ਜ) ਵਾ: ਜਿਲਾ ਮੈਜਿਸਟਰੇਟ. ਸਾਹਿਬਜਾਦਾ ਅਜੀਤ ਸਿੰਘ ਨਗਰ।

ਨਿਮਾਹੀ ਖਾਤਮਾ

31.12.2024 31.12.2023

ਅਣ-ਪੜਤਾਲੇ

2,515.00

1,158.00

1.158.00

866.00

866.00

44,955.00

0.19

0.19

ਲਈ ਕਰੀਮਿਕਾ ਐਗਰੋ ਫੂਡਜ਼ ਲਿਮਟਿਡ

ਅਣ-ਪੜਤਾਲੇ)

3.340.00

2,081.00

2.081.00

1,558.00

1.558.00

44,955.00

0.35

0.35

ਬ੍ਰਾਂਚ ਦਫਤਰ : ਨਵੀਂ ਸਬਜ਼ੀ ਮੰਡੀ, ਜਲੰਧਰ

ਵਾਸੀ ਮਕਾਨ ਨੰ: 228, ਬਸਤੀ ਗੁਜ਼ਾਨ, 5,893 + ਹੋਰ ਚਾਰਜ ਇਸ

(ਰੂ. ਹਜਾਰਾਂ 'ਚ)

ਸਾਲ ਖਾਤਮਾ

31.03.2024

(ਪੜਤਾਲੇ)

3.784.00

2,147.00

2,147.00

1,605.00

1.605.00

44,955.00

40,819.00

ਵਲੋਂ ਬੋਰਡ

ਸਹੀ/

ਸੁਰੇਂਦਰ ਕੁਮਾਰ ਸੂਦ

ਡੀਆਈਐਨ: 01091404

ਬਕਾਇਆ ਰਕਮ

ਬਰਾਂਚ ਮੁਖੀ

ਸਹੀ/-

(ਡਾਇਰੈਕਟਰ

ਰੁਲਾਸੀਫਾਈਡ ਇਸ਼ਤਿਹਾਰ

CLASSIFIED ADVERTISEMENTS

ਬੇਦਖਲੀ ਨੋਟਿਸ 🕶 ਮੈੱ, ਕੁਲਦੀਪ ਸਿੰਘ ਪੁੱਤਰ ਸਰਵਨ ਸਿੰਘ ਵਾਸੀ ਪਿੰਡ ਅਧਰੇੜਾ, ਤਹਿਸੀਲ ਮੋਰਿੰਡਾ, ਜ਼ਿਲ੍ਹਾ ਰੂਪਨਗਰ ਆਪਣੇ ਲੜਕੇ ਹਰਪੀਤ ਸਿੰਘ ਅਤੇ ਉਸ ਦੀ ਪਤਨੀ ਵਰਿੰਦਰ ਕੌਰ ਨੂੰ ਕਹਿਣੇ ਤੋਂ ਬਾਹਰ ਹੋਣ ਕਾਰਨ ਆਪਣੀ ਚੱਲ ਤੇ ਅਚੱਲ ਜਾਇਦਾਦ ਤੋਂ ਬੇਦਖਲ ਕਰਦਾ ਹਾਂ। ਉਨ੍ਹਾਂ ਨਾਲ ਲੈਣ ਦੇਣ, ਲੜਾਈ ਝਗੜਾ ਕਰਨ ਵਾਲੇ ਖੁੱਦ ਜ਼ਿੰਮੇਵਾਰ ਹੋਣਗੇ।

→ ਮੈ˙, ਪਰਮਜੀਤ ਕੌਰ ਪਤਨੀ ਲੇਟ

ਹਰਬੈਸ ਸਿੰਘ ਵਾਸੀ ਸਾਹਮਣੇ ਰੇਲਵੇ ਸਟੇਸ਼ਨ, ਸੰਤ ਨਗਰ, ਨਾਭਾ,ਜਿਲਾ ਪਟਿਆਲਾ ਆਪਣੇ ਲੜਕੇ ਗੁਰਪ੍ਰੀਤ ਸਿੰਘ ਅਤੇ ਨੂੰਹ ਮਾਧਵੀ ਨੂੰ ਕਹਿਣੇ ਤੋਂ ਬਾਹਰ ਹੋਣ ਕਾਰਨ ਅਤੇ ਲੜਾਈ ਝਗੜਾ ਕਰਨ ਕਾਰਨ ਆਪਣੀ ਚੱਲ-ਅਚੱਲ ਜਾਇਦਾਦ ਤੋਂ ਬੇਦਖਲ ਕਰਦੀ ਹਾਂ। ਕਿਸੇ ਵੀ ਤਰ੍ਹਾਂ ਦੇ ਲੈਣ-ਦੇਣ, ਜਾਨੀ-ਮਾਲੀ ਨੁਕਸਾਨ ਦੇ ਉਹ ਖੁਦ ਜਿੰਮੇਵਾਰ ਹੋਣਗੇ, ਮੇਰੀ ਅਤੇ ਮੇਰੇ ਪਰਿਵਾਰ ਦੀ ਕੋਈ ਜਿੰਮੇਵਾਰੀ ਨਹੀਂ ਹੋਵੇਗੀ।

 ਅਸੀਂ, ਦਲਬੀਰ ਸਿੰਘ ਪੱਤਰ ਸੀ ਅਜਮੇਰ ਸਿੰਘ ਵਾ ਸਰਿੰਦਰ ਕੌਰ ਪਤਨੀ ਸੀ ਦਲਵੀਰ ਸਿੰਘ ਪਿੰਡ ਜਲਾਲਪਰ, ਤਹਿਸੀਲ ਡੇਰਾਬੱਸੀ, ਜਿਲ੍ਹਾ ਐਸ. ਏ. ਐਸ ਨਗਰ ਬਿਆਨ ਕਰਦੇ ਹਾਂ ਸਾਡਾ ਲੜਕਾ ਗੁਰਵਿੰਦਰ ਸਿੰਘ ਅਤੇ ਨੂੰਹ ਮਨਦੀਪ ਕੌਰ ਜੋ ਸਾਡੇ ਕਹਿਣੇ ਤੋਂ ਬਾਹਰ ਹਨ। ਅਸੀਂ ਇਨ੍ਹਾਂ ਦੋਹਾਂ ਜਣਿਆਂ ਨੂੰ ਆਪਣੀ ਚੱਲ-ਅਚੱਲ ਜਾਇਦਾਦ ਤੋਂ ਬੇਦਖਲ ਕਰਦੇ ਹਾਂ। ਇਨ੍ਹਾਂ ਨਾਲ ਲੈਣ-ਦੇਣ ਕਰਨ ਵਾਲਾ ਖੁੱਦ ਜਿੰਮੇਵਾਰ ਹੋਵੇਗਾ।

🖛 ਮੈਂ, ਚਰਨ ਸਿੰਘ ਪੁੱਤਰ ਬੰਤ ਸਿੰਘ ਵਾਸੀ ਪਿੰਡ ਘਨੌਲੀ ਜ਼ਿਲ੍ਹਾ ਰੂਪਨਗਰ ਆਪਣੇ ਪੁੱਤਰ ਗੁਰਵਿੰਦਰ ਸਿੰਘ ਨੂੰ ਗਲਤ ਸੰਗਤ ਦਾ ਸਿਕਾਰ ਹੋਣ ਅਤੇ ਕਹਿਣੇ ਤੋਂ ਬਾਹਰ ਹੋਣ ਕਾਰਣ ਆਪਣੀ ਚੱਲ−ਅਚੱਲ ਜਾਇਦਾਦ ਤੋਂ ਬੇਦਖਲ ਕਰਦਾ ਹਾਂ।ਇਸ ਨਾਲ ਲੈਣ-ਦੇਣ ਕਰਨ ਵਾਲਾ ਖੁੱਦ ਜਿੰਮੇਵਾਰ ਹੋਵੇਗਾ। ਸਬੰਧਤ

ਨੌਂਟ ਕਰਨ। 🕶 ਮੈ', ਪਰਮਜੀਤ ਕੌਰ ਪਤਨੀ ਗੁਰਬਚਨ ਸਿੰਘ ਵਾਸੀ #533, ਛੱਜੂ ਮਾਜਰੀ ਵਾਰਡ ਨੰ∵.5 ਰਾਜਪੁਰਾ ਤਹਿਸੀਲ ਰਾਜਪੂਰਾ ਜਿਲਾ ਪਟਿਆਲਾ ਨੇ ਆਪਣੇ ਲੜਕੇ ਕਮਲਜੀਤ ਸਿੰਘ ਤੇ ਨੂੰਹ ਮਨਦੀਪ ਕੌਰ ਨੂੰ ਕਹਿਣੇ ਤੋਂ ਬਾਹਰ ਹੋਣ ਕਰਕੇ ਆਪਣੀ ਚਲ ਅਚੱਲ ਇਦਾਦ ਤੋਂ ਬੇਦਮਲ ਕਰ ਦਿੱਤਾ ਹੈ ਇਹਨਾ ਨਾਲ ਲੈਣ ਦੇਣ ਕਰਨ ਵਾਲਾ

ਖਦ ਜਿੰਮੇਵਾਰ ਹੋਵੇਗਾ। 🖛 ਮੈੱ. ਜਰਨੈਲ ਸਿੰਘ ਪੱਤਰ ਸਰਜੀਤ ਸਿੰਘ ਵਾਸ਼ੀ #108, ਸ਼ੈਕਟਰ 10-ਏ. ਕੋਟਲਾ ਰੋਡ, ਗੁਰੂ ਦੀ ਨਗਰੀ , ਮੰਡੀ ਗੋਬਿੰਦਗੜ ਜਿਲਾ ਫਤਿਹਗੜ ਸਾਹਿਬ ਨੇ ਆਪਣੀ ਲੜਕੀ ਜਸਪੀਤ ਕੌਰ ਨੂੰ ਕਹਿਣੇ ਤੋਂ ਬਾਹਰ ਹੋਣ ਕਰਕੇ ਆਪਣੀ ਚਲ ਅਚੱਲ ਜਾਇਦਾਦ ਤੋਂ ਬੇਦਖਲ ਕਰ ਦਿੱਤਾ ਹੈ। ਇਸ ਨਾਲ ਲੈਣ ਦੇਣ ਕਰਨ ਵਾਲਾ ਖੁਦ ਜਿੰਮੇਵਾਰ ਹੋਵੇਗਾ। 🕶 ਮੈੱ, ਪ੍ਰਭ ਦਿਆਲ ਪੁੱਤਰ ਰਾਮ ਸਰੂਪ ਵਾਸੀ 238, ਛੱਜੂ ਮਾਜਰੀ, ਪੁਰਾਣਾ ਰਾਜਪੁਰਾ ਤਹਿਸੀਲ ਰਾਜਪੁਰਾ ਜਿਲਾ ਪਟਿਆਲਾ ਨੇ ਆਪਣੇ ਲੜਕੇ ਦੀਪਕ ਕੁਮਾਰ ਤੇ ਨੂੰਹ ਮੀਨਾਕਸ਼ੀ ਉਰਫ ਕਵਿਤਾ ਨੂੰ ਕਹਿਣੇ ਤੋਂ ਬਾਹਰ ਹੋਣ ਕਰਕੇ ਆਪਣੀ ਚਲ ਅਚੱਲ ਜਾਇਦਾਦ ਤੋ[:] ਬੇਦਖਲ ਕਰ ਦਿੱਤਾ ਹੈ। ਇਹਨਾ ਨਾਲ ਲੈਣ ਦੇਣ ਕਰਨ ਵਾਲਾ ਖਦ

ਜਿੰਮੇਵਾਰ ਹੋਵੇਗਾ। 🕶 ਮੈੱ, ਸੁਨੀਤਾ ਪਤਨੀ ਗਿਆਨ ਸਿੰਘ ਵਾਸੀ #17918 ਗਲੀ ਨੰ. 4, ਚੰਦਸਰ ਬਸਤੀ ਬਠਿੰਡਾ ਨੇ ਆਪਣੇ ਲੜਕੇ ਅਰਜੂਨ ਸਿੰਘ ਤੇ ਨੂੰਹ ਤਮੰਨਾ ਨੂੰ ਕਹਿਣੇ ਤੋਂ ਬਾਹਰ ਹੋਣ ਕਰਕੇ ਆਪਣੀ ਚਲ ਅਚੱਲ ਜਾਇਦਾਦ ਤੋਂ ਬੇਦਖਲ ਕਰ ਦਿੱਤਾ ਹੈ। ਇਹਨਾ ਨਾਲ ਲੈਣ ਦੇਣ ਕਰਨ ਵਾਲਾ ਖੁਦ ਜਿੰਮੇਵਾਰ ਹੋਵੇਗਾ। 🖚 ਮੈੱ, ਬਲਬੀਰ ਕੌਰ, ਪਤਨੀ ਬੰਤ ਸਿੰਘ, ਵਾਸੀ ਨੇੜੇ ਪਾਣੀ ਦੀ ਟੈਂਕੀ. ਜੰਡਪਰ, ਐਸ ਏ ਐਸ ਨਗਰ ਮੋਹਾਲੀ ਨੇ ਆਪਣੇ ਪੱਤਰ ਜਗਤਾਰ ਸਿੰਘ, ਉਸ ਦੀ ਪਤਨੀ ਬਲਜੀਤ ਕੌਰ ਅਤੇ ਇਨ੍ਹਾਂ ਦੇ ਚਾਰ ਬੱਚਿਆਂ ਨੂੰ ਮੇਰੇ ਕਹਿਣੇ ਤੋਂ ਬਾਹਰ ਹੋਣ ਕਰਕੇ ਆਪਣੀ ਚੱਲ-ਅਚੱਲ ਜਾਇਦਾਦ ਤੋਂ ਬੇਦਖਲ ਕਰਦੀ ਹਾਂ। ਇਨ੍ਹਾਂ ਨਾਲ ਲੈਣ-ਦੇਣ ਕਰਨ ਵਾਲਾ

ਖੁੱਦ ਜਿੰਮੇਵਾਰ ਹੋਵੇਗਾ। 🕶 ਮੈਂ', ਰਾਜੂ ਪੁੱਤਰ ਦੁਰਗਾ ਦਾਸ ਵਾਸੀ ਕਲਿਆਣ ਸੁੱਖਾ ਤਹਿਸੀਲ ਅਤੇ ਜਿਲਾ ਬਠਿੰਡਾ ਨੇ ਆਪਣੀ ਲੜਕੀ ਮਮਤਾ ਰਾਣੀ ਨੂੰ ਕਹਿਣੇ ਤੋਂ ਬਾਹਰ ਹੋਣ ਕਰਕੇ ਆਪਣੀ ਚੱਜਲ ਜਾਇਦਾਦ ਤੋਂ ਬੇਦਖਲ ਕਰ ਦਿੱਤਾ ਹੈ। ਇਸ ਨਾਲ ਲੈਣ ਦੇਣ ਕਰਨ ਵਾਲਾ ਖੁਦ ਜਿੰਮੇਵਾਰ ਹੋਵੇਗਾ।

ਵਹੀਕਲ ਟ੍ਰਾਂਸਫਰ 🕶 ਵਹੀਕਲ ਨੰਬਰ ਪੀਬੀ 65 ਐਕਸ 7930 ਜੋ ਕਿ ਨਰਿੰਦਰ ਕੁਮਾਰ ਪੁੱਤਰ ਕਰਮ ਚੰਦ ਵਾਸੀ ਰਾਮਪੁਰ ਸੈਣੀਆਂ ਤਹਿਸੀਲ ਡੇਰਾਬਸੀ ਜ਼ਿਲ੍ਹਾ ਮੋਹਾਲੀ ਦੇ ਨਾਂ ਹੈ। ਉਨ੍ਹਾਂ ਦੀ ਮੌਤ ਮਿਤੀ : 19.05.2018 ਨੂੰ ਹੋਣ ਮਗਰੋਂ ਉਨ੍ਹਾਂ ਦੀ ਪਤਨੀ ਰੀਟਾ ਰਾਣੀ ਪਤਨੀ ਨਰਿੰਦਰ ਕੁਮਾਰ ਨੇ ਆਪਣੇ ਨਾਂ ਕਰਵਾਉਣ ਲਈ ਅਪਲਾਈ ਕੀਤਾ ਹੈ। ਇਸ ਸਬੰਧੀ ਕਿਸੇ ਨੂੰ ਕੋਈ ਇਤਰਾਜ ਹੋਵੇ ਤਾਂ 15 ਦਿਨਾਂ -ਦੇ ਅੰਦਰ ਆਪਣਾ ਇਤਰਾਜ ਰੀਜ਼ਨਲ ਟ੍ਰਾਂਸਪੋਰਟ ਅਥਾਰਟੀ (ਐਮ.ਵੀ.) ਮੋਹਾਲੀ

ਨਾਮ ਬਦਲੀ

ਥਾਣਾ ਸਦਰ ਵਿਖੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ

ਮੌਕੇ ਵਿਸ਼ੇਸ਼ ਤੋਰ ਤੇ ਐਸ.ਐਸ.ਪੀ. ਪਟਿਆਲਾ

ਡਾ: ਨਾਨਕ ਸਿੰਘ ਵੀ ਨਤਮਸਤਕ ਹੋਏ। ਇਸ

ਕਰਦਿਆ ਦੱਸਿਆ ਕਿ ਸ਼ਹਿਰ ਵਿਚ

ਉਪਰੰਤ ਉਨ੍ਹਾਂ ਥਾਨਾ

ਕੰਪਲੈਕਸ ਵਿਚ ਨਵੇ ਬਣਾਏ

ਗਏ ਸਹਾਇਕ ਕਾਨੂੰਨੀ

ਅਫਸਰ ਦੇ ਦਫਤਰ ਦਾ

ਉਦਘਾਟਨ ਕੀਤਾ। ਇਸ ਮੌਕੇ

ਡਾ: ਨਾਨਕ ਸਿੰਘ ਨੇ

ਪੱਤਰਕਾਰਾਂ ਨਾਲ ਗੱਲਬਾਤ

🖛 ਮੈਂ, ਭਾਰਤੀ ਪੁੱਤਰੀ ਮਨਦੀਪ ਸਿੰਘ ਵਾਸੀ ਮਕਾਨ ਨੂੰ: 209, ਗਲੀ ਨੂੰ: 4, ਅੰਬੇਦਕਰ ਨਗਰ, ਮਾਡਲ ਟਾਊਨ, ਲੁਧਿਆਣਾ ਨੇ ਆਪਣਾ ਨਾਮ ਭਾਰਤੀ ਤੋਂ ਬਦਲ ਕੇ ਭਾਰਤੀ ਸਿੰਘ ਰੱਖ ਲਿਆ ਹੈ।

🖚 ਮੈਂ Gunpreet Kaur Pasricha ਪੱਤਰੀ ਹਰਿੰਦਰ ਸਿੰਘ ਵਾਸੀ ਮਕਾਨ ਨੰ: 4072, ਤੇਲੀਆਂ ਵਾਲੀ ਗਲੀ, ਸੀ ਮਕਤਸਰ ਸਾਹਿਬ 152026, ਪੰਜਾਬ, ਬਿਆਨ ਕਰਦੀ ਹਾਂ ਕਿ ਮੈਂ ਆਪਣਾ ਨਾਮ Gunpreet Kaur Pesricha ਤੋਂ ਬਦਲ ਕੇ Gunpreet Kaur ਰੱਖ ਲਿਆ ਹੈ। 🕶 ਮੈਂ, ਸੱਜਣ ਸਿੰਘ ਪਡਵਾਲ ਪੁੱਤਰ

(ਪੰਜਾਬ) ਨੇ ਆਪਣਾ ਨਾਮ ਬਦਲ ਕੇ ਸੱਜਣ ਸਿੰਘ ਰੱਖ ਲਿਆ ਹੈ। 🖛 ਮੈ*, ਮਨਜੀਤ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਪਿੰਡ ਨੰਡਿਆਲੀ ਤਹਿਸਿਲ ਬਨੰਡ ਜ਼ਿਲਾ ਐਸ ਏ ਐਸ ਨਗਰ ਮੋਹਾਲੀ ਨੇ ਆਪਣੇ ਨਾਬਾਲਗ ਪੁੱਤਰ ਦਾ ਨਾਮ ਹਰਕੀਰਤ

ਸਿੰਘ ਤੋਂ ਬਦਲ ਕੇ ਹਰਨਾਜ ਸਿੰਘ ਰੱਖ

ਸ਼ੀ ਦਰਗਾ ਸਿੰਘ ਨਿਵਾਸੀ ਪਿੰਡ

ਟਪਰੀਆਂ ਅਮਰ ਸਿੰਘ, ਜ਼ਿਲ੍ਹਾ ਰੂਪਨਗਰ

🖛 ਮੈਂ, ਹਰਪ੍ਰੀਤ ਕੌਰ ਪਤਨੀ ਨਵਰਤਨ ਸਿੰਘ ਨਰਾਇਣ ਵਾਸੀ ਪਿੰਡ ਚੁੰਨੀ ਖੁਰਦ ਫਤਿਹਗੜ੍ਹ ਸਾਹਿਬ ਪੰਜਾਬ ਨੇ ਆਪਣਾ ਨਾਂ ਹਰਪ੍ਰੀਤ ਕੌਰ ਤੋਂ ਬਦਲ ਕੇ ਹਰਪ੍ਰੀਤ ਕੌਰ ਨਰੈਣ (Narain) ਰੱਖ

🕶 ਮੈੱ. ਨਵਰਤਨ ਸਿੰਘ ਪੱਤਰ ਮੇਜਰ ਸਿੰਘ ਵਾਸੀ ਪਿੰਡ ਚੁੰਨੀ ਖੁਰਦ ਫਤਿਹਗੜ੍ਹ ਸਾਹਿਬ ਪੰਜਾਬ ਨੇ ਆਪਣੀ ਨਾਬਾਲਗ ਬੇਟੀ ਦਾ ਨਾਂ ਨਵਪ੍ਰੀਤ ਕੌਰ ਤੋਂ ਬਦਲ ਕੇ ਨਵਪੀਤ ਕੌਰ ਨਰੈਣ (Narain) ਰੱਖ ਲਿਆ ਹੈ।

🖚 ਮੈਂ. ਨਵਰਤਨ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਪਿੰਡ ਚੰਨੀ ਖਰਦ ਫਤਿਹਗੜ੍ਹ ਸਾਹਿਬ ਪੰਜਾਬ ਨੇ ਆਪਣਾ ਨਾਂ ਨਵਰਤਨ ਸਿੰਘ ਤੋਂ ਬਦਲ ਕੇ ਨਵਰਤਨ ਸਿੰਘ ਨਰੈਣ (Narain) ਰੱਖ

🖚 ਮੈਂ, ਨਵਰਤਨ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਪਿੰਡ ਚੁੰਨੀ ਖੁਰਦ ਫਤਿਹਗੜ੍ਹ ਸਾਹਿਬ ਪੰਜਾਬ ਨੇ ਆਪਣੇ ਨਾਬਾਲਗ ਪੁੱਤਰ ਦਾ ਨਾਂ ਸੂਭਕਰਮਨ ਸਿੰਘ ਤੋਂ ਬਦਲ ਕੇ ਸੂਭਕਰਮਣ ਸਿੰਘ ਨਰੈਣ (Narain) ਰੱਖ ਲਿਆ ਹੈ।

🖛 ਮੈੱ, ਗੁਰਪ੍ਰੀਤ ਕੌਰ ਪੁੱਤਰੀ ਹਰਬੰਸ ਸਿੰਘ ਵਾਸੀ ਮਕਾਨ ਨੰਬਰ 434. ਵਾਰਡ ਨੰ. 7, ਕੁਰਾਲੀ ਤਹਿਸੀਲ ਖਰੜ ਜਿਲ੍ਹਾ. ਐਸ.ਏ.ਐਸ. ਨਗਰ ਮੋਹਾਲੀ ਪੰਜਾਬ (140103), ਨੇ ਆਪਣਾ ਨਾਮ ਬਦਲ ਕੇ ਹਰਪੀਤ ਕੌਰ ਕਰ ਲਿਆ ਹੈ।

🖛 ਮੈੱ, ਗੁਰਕਰਨ ਪ੍ਰੀਤ ਸਿੰਘ ਪੁੱਤਰ ਚਰਨਜੀਤ ਸਿੰਘ ਵਾਸੀ ਪਿੰਡ ਰੱਤਾ ਖੇੜਾ ਤਹਿਸੀਲ ਜਲਾਲਾਬਾਦ (ਫਾਜ਼ਿਲਕਾ) ਨੇ ਆਪਣਾ ਨਾਮ ਬਦਲ ਕੇ ਗੁਰਕਰਨ ਪ੍ਰੀਤ ਸਿੰਘ ਬਾਠ ਰੱਖ

🖛 ਮੈਂ, ਚਾਹਤ ਪੁੱਤਰੀ ਰਾਕੇਸ਼ ਕੁਮਾਰ ਵਾਸੀ #2380, ਸਿੰਘ ਸਭਾ ਗੁਰਦੁਆਰਾ ਨੇੜੇ ਵਾਰਡ ਨੰ. 16, ਰਾਜਪੂਰਾ ਪਟਿਆਲਾ ਪੰਜਾਬ, ਨੇ ਆਪਣਾ ਨਾਮ ਜਾਹੜ ਤੋਂ ਸਦਲ ਕੇ ਜ਼ਾਹਤ ਵਾਸਵਾ ਰੱਖ ਲਿਆ ਹੈ।

🖛 ਮੈੱ. ਈਸ਼ਾਨ ਸਰਮਾਂ ਪੱਤਰ ਸਰਜ ਕਾਂਤ ਵਾਸੀ#200, ਗੱਗਾਮਾੜੀ ਮੰਦਿਰ ਨੇੜੇ, ਪਿੰਡ ਗੀਗੇ ਮਾਜਰਾ, ਤਹਿਸੀਲ ਅਤੇ ਜ਼ਿਲ੍ਹਾ ਮੁਹਾਲੀ ਨੇ ਆਪਣਾ ਨਾਮ ਈਸ਼ਾਨ ਤੌਂ ਬਦਲ ਕੇ ਈਸ਼ਾਨ ਸ਼ਰਮਾ ਰੱਖ ਲਿਆ ਹੈ।

🖛 ਮੈਂ, ਸੂਸਮਾ ਗਰਗ ਪਤਨੀ ਸੰਦੀਪ ਕੁਮਾਰ ਜਿੰਦਲ ਵਾਸੀ ਟੇਲਰ ਸਟਰੀਟ, ਵਾਰਡ ਨੰਬਰ 17, ਮਾਨਸਾ ਜਿਲ੍ਹਾ ਮਾਨਸਾ ਨੇ ਵਿਆਹ ਤੋਂ ਬਾਅਦ ਆਪਣਾ ਨਾਮ ਬਦਲਕੇ ਸਮਾ ਰਾਣੀ ਰੱਖ ਲਿਆ ਹੈ।

▼ I. Amar Singh S/O Mangal Singh R/O Village Janian Chahal District Jalandhar have changed my name from Amar Singh to Singh Amar. All concern noted.

ਆਮ ਸੂਚਨਾ 🖛 ਮੈ*, ਰੇਖਾ ਡੋਗਰਾ ਪਤਨੀ ਸੀ

ਵਿਨੌਦ ਡੋਗਰਾ ਵਾਸੀ ਫਲੈਟ ਨੰਬਰ:-130, ਬਲਾਕ ਬੀ-6, ਗਲਮੋਹਰ ਸਿਟੀ ਐਕਸਟੇਸ਼ਨ ਡੇਰਾਬੱਸੀ, ਤਹਿਸੀਲ ਡੇਰਾਬੱਸੀ ਜ਼ਿਲ੍ਹਾ ਐਸ.ਏ.ਐਸ ਨਗਰ (ਪੰਜਾਬ) ਦੀ ਰਹਿਣ ਵਾਲੀ ਹਾਂ ਅਤੇ ਹਲਫ ਨਾਲ ਬਿਆਨ ਕਰਦੀ ਹਾਂ ਕਿ ਇਹ ਕਿ ਰਾਜਨ ਡੋਗਰਾ ਅਤੇ ਨੂੰਹ ਅਮੀ ਡੋਗਰਾ ਅਤੇ ਪੱਤਰੀ ਅਦਿੱਤੀ ਡੋਗਰਾ ਪਤਨੀ ਪਦੀਪ ਤਵਰ ਅਤੇ ਇਹਨਾਂ ਦੇ ਬੱਚੇ ਮੇਰੀ ਇਸ ਪੌਪਰਟੀ ਜਿਸ ਦਾ ਫਲੈਟ ਨੰਬਰ:-130, ਬਲਾਕ ਬੀ-6, ਗੁਲਮੋਹਰ ਸਿਟੀ ਐਕਸਟੇਸ਼ਨ ਡੇਰਾਬੱਸੀ ਵਿੱਚ ਕੋਈ ਵੀ ਅਧਿਕਾਰ

ਨਹੀ ਹੋਵੇਗਾ। 🖛 ਮੈਂ, ਸੁਰਿੰਦਰ ਆਨੰਦ ਪੁੱਤਰ ਵਰਿੰਦਰ ਆਨੰਦ ਵਾਸੀ #213, ਸੈਕਟਰ 2ਏ, ਸ਼ਾਮ ਨਗਰ ਮੰਡੀ ਗੋਬਿੰਦਗੜ ਬਿਆਨ ਕਰਦਾ ਹਾਂ ਵਰਿੰਦਰ ਕਮਾਰ ਆਨੰਦ ਤੇ ਵਰਿੰਦਰ ਆਨੰਦ ਦੋਵੇਂ ਇਕੋ ਵਿਅਕਤੀ ਦੇ ਯਾਨੀ ਮੇਰੇ ਪਿਤਾ ਦੇ ਨਾਮ ਹਨ।

ਪੀ.ਸੀ.ਆਰ ਦੀ ਗਸ਼ਤ ਵਧਾਉਣ ਲਈ 4 ਮੋਟਰਸਾਇਕਲ ਸਟਾਫ ਤੋਂ ਇਲਾਵਾ ਸੜਕ

ਪਬੰਧ ਕੀਤਾ ਜਾਵੇਗਾ। ਕਾਨੰਨ ਅਫਸਰ ਦੇ ਬਾਨਾ ਵਿਖੇ ਸਥਿਤ ਦਫਤਰ 'ਚ ਕੰਮ ਸ਼ੁਰੂ ਹੋਣ ਨਾਲ ਮਾਮਲਿਆਂ ਨੂੰ ਨਜਿੱਠਣ ਲਈ ਰਫਤਾਰ ਵਧੇਗੀ। ਇਸ ਮੌਕੇ ਆਪ ਆਗੂ ਹਰਜਿੰਦਰ ਸਿੰਘ ਮਿੰਟੂ, ਐਸ.ਪੀ. ਜਸਵੀਰ ਸਿੰਘ, ਡੀ.ਐਸ.ਪੀ. ਜੀ.ਐਸ. ਸਿਕਦ, ਥਾਨਾ ਸਦਰ ਮੁੱਖੀ ਅਵਤਾਰ ਸਿੰਘ, ਸਿਟੀ ਥਾਨਾ ਮੁੱਖੀ ਰੋਣੀ ਸਿੰਘ,ਅਜੇ ਸਿੰਘ, ਬਲਕਾਰ ਸਿੰਘ , ਬਲਦੇਵ ਸਿੰਘ ਤੋਂ

ਇਲਾਵਾ ਪਿੰਡਾਂ ਦੀਆਂ ਪੰਚਾਇਤਾਂ ਦੇ

ਰਿਹਾਇਸ਼ੀ ਜਾਇਦਾਦ ਮਿਣਤੀ 2 ਕਨਾਲ ਜਿਸਦਾ ਮਕਾਨ ਨੈਂ: 2145, ਸੈਕਟਰ 15ਸੀ, ਚੰਡੀਗੜ੍ਹ ਸਾਡੇ ਗਾਹਕ ਦੇ ਕਬਜੇ ਦੀ ਪ੍ਰਕੀਰਿਆ ਤਹਿਤ ਹੈ। ਪ੍ਰਕੀਰਿਆ ਦੇ ਹਿੱਸੇ ਵਜੋਂ ਜੇਕਰ ਕਿਸੇ ਵਿਅਕਤੀ ਜਾਂ ਇਕਾਈ ਦਾ ਉੱਪਰ ਦਰਸ਼ਾਈ ਜਾਇਦਾਦ ਸਬੰਧੀ ਕੋਈ ਜਾਣਕਾਰੀ, ਇਤਰਾਜ ਸਪੱਸਟੀਕਰਨ ਦੀ ਲੋੜ ਜਾਂ ਕੋਈ ਦਿਲਚਸਪੀ ਜਾਂ ਦਾਅਵਾ

ਹੈ ਤਾਂ ਉਨ੍ਹਾਂ ਨੂੰ ਬੇਨਤੀ ਹੈ ਕਿ ਉਹ ਨਿਮਨਹਸਤਾਖਰੀ ਨੂੰ ਸੰਪਰਕ ਕਰਨ ਅਤੇ ਜਲਦ ਤੋਂ ਜਲਦ ਇਸ ਬਾਰੇ ਜਾਣੂ ਦੂਆ ਐਸੋਸੀਏਟਸ ਐਡਵੋਕੇਟ ਐਂਡ ਸੋਲੀਸਟਰਸ 202-206. ਟੋਲਸਟੋਏ ਹਾਊਸ. 15 ਟੋਲਸਟੋਏ ਮਾਰਗ ਨਵੀਂ ਦਿੱਲੀ 110001

ਪਰਿਵਾਰਕ ਮੈਂਬਰ ਵੀ ਹਾਜ਼ਰ

ਸਨ। ਪਿੰਡ ਦੇ ਸਰਪੰਚ ਪਰਵਿੰਦਰ

ਸਿੰਘ, ਸਾਬਕਾ ਸਰਪੰਚ ਪਰਮਜੀਤ

ਪਬਲਿਕ ਨੌਟਿਸ

ਆਮ ਜਨ ਸਧਾਰਨ ਨੂੰ ਇਹ ਜਾਣਕਾਰੀ ਦਿੱਤੀ ਜਾਂਦੀ ਹੈ ਕਿ

ਸਰਪੰਚ ਤੇ ਪੰਚ ਹਾਜ਼ਰ ਸਨ। ਈਮੇਲ : udainanda@duaassociates.com

ਸੀਆਈਐਨ ਨੰ.: L17299PB1995PLC055743

ਜਲੰਧਰ ਰੋਡ, ਹੁਸ਼ਿਆਰਪੁਰ, ਬਲਾਚੌਰ, ਪੰਜਾਬ, ਭਾਰਤ 146001

ਮਿਤੀ 31 ਦਸੰਬਰ, 2024 ਨੂੰ ਖਤਮ ਹੋਏ ਤਿਮਾਹੀ ਅਤੇ ਨਿਮਾਹੀ ਦੇ ਸਟੈਡਅਲੋਨ ਅਤੇ ਕਨਸੋਲੀਡੇਟਡ ਅਣਪੜਤਾਲੇ ਵਿੱਤੀ ਨਤੀਜਿਆਂ ਦਾ ਸਾਰ

| l | | ਤਿਮਾਹੀ | ਤਿਮਾਹੀ | ਤਿਮਾਹੀ | ਨਿਮਾਹੀ | ਨਿਮਾਹੀ | ਸਾਲ |
|--------------------------|---|----------------|-----------------|-----------------|--------------|-------------|-------------|
| ı | ਵੇਰਵੇ | ਖਾਤਮਾ | ਖਾਤਮਾ | ਖਾਤਮਾ | ਖਾਤਮਾ | ਖਾਤਮਾ | ਖਾਤਮਾ |
| ı | *** | 31.12.2024 | 30.09.2024 | 31.12.2023 | 31.12.2024 | 31.12.2023 | 31.03.2024 |
| ı | | (ਅਣਪੜਤਾਲੇ) | (ਅਣਪੜਤਾਲੇ) | (ਅਣਪੜਤਾਲੇ) | (ਅਣਪੜਤਾਲੇ) | (ਅਣਪੜਤਾਲੇ) | (ਪੜਤਾਲੇ) |
| l | ਕਾਰੋਬਾਰ ਤੋਂ ਕੁੱਲ ਆਮਦਨ ਤੋਂ (ਸ਼ੁੱਧ) | - | 0.15 | - | 0.15 | 7.10 | 7.10 |
| ı | ਸ਼ੁੱਧ ਲਾਭ/(ਹਾਨੀ) ਸਮੇਂ ਲਈ ਟੈਕਸ ਤੋਂ ਪਹਿਲਾਂ | -3.37 | -3.99 | -1.23 | -12.19 | -0.73 | -3.82 |
| l | ਸ਼ੁੱਧ ਲਾਭ /(ਹਾਨੀ) ਸਮੇਂ ਲਈ ਟੈਕਸ ਤੋਂ ਬਾਅਦ | -3.37 | -3.99 | -1.23 | -12.19 | -0.73 | -3.82 |
| l | ਕੁੱਲ ਵਿਆਪਕ ਆਮਦਨ/(ਹਾਨੀ) ਸਮੇਂ ਲਈ | -3.37 | -3.99 | -1.23 | -12.19 | -0.73 | -3.82 |
| l | ਅਤੇ ਹੋਰ ਵਿਆਪਕ ਆਮਦਨ/(ਹਾਨੀ) | | | | | | |
| l | ਟੈਕਸ ਤੋਂ ਬਾਅਦ | | | | | | |
| l | ਸੁਨੀਤੀ ਸ਼ੇਅਰ ਪੁੰਜੀ | 540.00 | 540.00 | 540.00 | 540.00 | 540.00 | 540.00 |
| l | ਰਾਖਵੇਂ ਅਤੇ ਵਾਧੂ | - | | - | - | | |
| ı | ਪ੍ਰਤੀ ਸ਼ੇਅਰ ਆਮਦਨ | | | | | | |
| l | (ਫੇਸ ਵੈਲਿਯੂ ਰੁਪਏ 10/–ਹਰੇਕ) | | | | | | |
| l | ਮੁੱਢਲੇ/ਡਲਿਊਟਡ : | -0.06 | -0.08 | -0.023 | -0.022 | -0.001 | -0.07 |
| 0.00 -0.02 -0.021 -0.001 | | | | | | | 0.07 |
| l | ਨੋਟ : 1. ਉਪਰੋਕਤ ਅੰਕੜੇ ਸੇਬੀ (ਲਿਸਟਿੰਗ ਓਬਲੀਗੇਸ਼ਨ ਐਂਡ ਅ | ਮੂਦਰ ਡਿਸਕਲੋਜ਼ਰ | ਰਿਕੁਆਰਮੈਂਟਸ) ਰੈ | ਗੂਲੇਸ਼ਨ 2015 ਦੇ | ਰੇਗੂਲੇਸ਼ਨ 33 | ਤਹਿਤ ਸਟਾਕ ਐ | ਕਿਸਚੇਜ ਵਿਖੇ |
| ı | ਦਰਸਾਏ ਗਏ ਵਿੱਤੀ ਨਤੀਜਿਆਂ ਦਾ ਸਾਰ ਹਨ। ਮਿਤੀ 31 ਦਸੰਬਰ 2024 ਨੂੰ ਖਤਮ ਹੋਏ ਤਿਮਾਹੀ ਅਤੇ ਨਿਮਾਹੀ ਖਾਤਮੇ ਦੇ ਅਣਪੜਤਾਲੇ ਵਿੱਤੀ ਨਤੀਜਿਆਂ ਦਾ ਪੂਰਾ ਵੇਰਵ | | | | | | |

ਐਕਟ 2013 ਦੇ ਸੈਕਸ਼ਨ 133 ਜਿਸ ਨੂੰ ਸਬੰਧਤ ਜਾਰੀ ਨਿਯਮਾਂ ਨਾਲ ਪੜ੍ਹਿਆ ਜਾਵੇਂ ਤਹਿਤ ਦਰਸਾਏ ਇੰਡੀਅਨ ਅਕਾਊਟਿੰਗ ਸਟੈਂਡਰਡ (ਆਈਐਨਡੀਏਐਸ) ਅਤੇ ਸੇਬੀ (ਲਿਸਟਿੰਗ ਓਬਲੀਗੇਸ਼ਨ ਐਂਡ ਅਦਰ ਡਿਸਕਲੌਜ਼ਰ ਰਿਕੁਆਰਮੈਂਟਸ) ਰੈਗੂਲੈਸ਼ਨ 2015 ਦੇ ਰੈਗੂਲੈਸ਼ਨ 33 ਮੁਤਾਬਿਕ ਤਿਆਰ ਕੀਤੇ ਗਏ ਹਨ।3. ਉਪਰੋਕਤ ਨਤੀਜੇ ਆਡਿਟ ਕਮੇਟੀ ਦੁਆਰਾ ਜਾਂਚੇ ਗਏ ਅਤੇ ਇਸ ਉਪਰੰਤ ਮਿਤੀ 28 ਜਨਵਰੀ 2025 ਨੂੰ ਮੀਟਿੰਗ ਵਿਖੇ ਕੰਪਨੀ ਬੋਰਡ ਆਫ਼ ਡਾਇਰੈਕਟਰਾਂ ਦੁਆਰਾ ਮੰਨਜਰ ਅਤੇ ਰਿਕਾਰਡ ਵਿੱਚ ਲਏ ਗਏ। ਇਹ ਨਤੀਜੇ ਕੰਪਨੀ ਦੇ ਸਟੈਚਰੀ ਆਡੀਟਰਾਂ ਦੁਆਰਾ ਆਡਿਟ ਕੀਤੇ ਗਏ। 4. ਕੰਪਨੀ ਸਿਰਫ ਇੱਕ ਸੇਗਮੈਟ ਵਿੱਚ ਕਾਰੋਬਾਰ ਕਰਦੀ ਹੈ ਸੋ ਸੇਗਮੈਟ ਮੁਤਾਬਿਕ ਅੰਕੜੇ ਪੁਕਾਸ਼ਿਤ ਨਹੀਂ ਕੀਤੇ ਗਏ। ਦੇ ਅੰਕੜੇ ਰੀਗਰੁੱਧ/ਰੀਅਰੇਜ ਕੀਤੇ ਗਏ ਹਨ। 6. ਕੈਸੋਲੇਟਿਡ ਵਿਤੀ ਨਤੀਜਿਆਂ ਵਿਖੇ ਸਹਾਇਕ ਕੈਪਨੀ 'ਓਸਿਆਜੀ ਐਗਰੋ ਫਾਰਮਸ ਲਿਮਟਿਡ' ਦੇ ਨਤੀਜੇ ਸ਼ਾਮਲ ਹਨ।

| 7. 40/10/2006 140/10/2011 . | | | | | | (0.04 0) |
|---|--------------------------|--------------------------|--------------------------|--------------------------|--------------------------|------------------------|
| ਵੇਰਵੇ | ਤਿਮਾਹੀ | ਤਿਮਾਹੀ | ਤਿਮਾਹੀ | ਨਿਮਾਹੀ | ਨਿਮਾਹੀ | ਸਾਲ |
| 606 | ਖਾਤਮਾ | ਖਾਤਮਾ | ਖਾਤਮਾ | ਖਾਤਮਾ | ਖਾਤਮਾ | ਖਾਤਮਾ |
| | 31.12.2024 (ਅਣਪੜਤਾਲੇ) | 30.09.2024 (ਅਣਪੜਤਾਲੇ) | 31.12.2023 (ਅਣਪੜਤਾਲੇ) | 31.12.2024 (ਅਣਪੜਤਾਲੇ) | 31.12.2023 (ਅਣਪੜਤਾਲੇ) | 31.03.2024 (ਪੜਤਾਲੇ) |
| ਕਾਰੋਬਾਰ ਤੋਂ ਕੁੱਲ ਆਮਦਨ ਤੋਂ (ਸ਼ੁੱਧ) | 105.57 | 118.19 | 43.06 | 224.89 | 176.01 | 244.77 |
| ਸ਼ੁੱਧ ਲਾਭ ∕(ਹਾਨੀ) ਟੈਕਸ ਤੋਂ ਪਹਿਲਾਂ | 85.20 | 52.77 | 29.05 | 137.98 | 86.89 | 128.31 |
| ਸ਼ੁੱਧ ਲਾਭ/(ਹਾਨੀ) ਸਮੇਂ ਲਈ ਟੈਕਸ ਤੋਂ ਬਾਅਦ | 85.20 | 52.77 | 29.05 | 137.98 | 86.89 | 128.31 |
| ਕੁੱਲ ਵਿਆਪਕ ਆਮਦਨ | 85.20 | 52.77 | 29.05 | 137.98 | 86.89 | 128.31 |
| ਪ੍ਰਤੀ ਸ਼ੇਅਰ ਆਮਦਨ (ਫੇਸ ਵੈਲਿਯੂ ਰੁਪਏ 10/-ਹਰੇਕ) | | | | | | |
| ਮੁੱਢਲੇ/ਡਲਿਊਟਡ : | 0.16 | 0.97 | 0.53 | 0.25 | 1.60 | 2.15 |
| | | | | | 255 23 | 2 0 0 |

ਲਈ ਓਸਿਆਜੀ ਟੈਕਸਫੈਬ ਲਿਮਿਟਡ ਰੀਮਾ ਸ਼ਰੋਇਆ ਮੈਨੇਜਿੰਗ ਡਾਇਰੈਕਟਰ (ਡੀਆਈਐਨ : 08292397

ਸਰਕਲ ਸਸਤਰਾ ਸੈਂਟਰ, ਪੀਐਨਬੀ ਹਾਊਸ, ਸੈਕਟਰ 17-ਬੀ, ਚੰਡੀਗੜ੍ਹ-160017 ਫੋਨ ਨੈਂ: 0172-5065219, ਈਮੇਲ : cs8214@pnb.co.in

ਜਿਵੇਂ ਕਿ, ਨਿਮਨ ਹਸਤਾਖਰੀ ਜੋ ਕਿ ਪੰਜਾਬ ਨੈਸ਼ਨਲ ਬੈਂਕ ਦਾ ਅਧਿਕਾਰਤ ਅਫ਼ਸਰ ਹੋਣ ਨਾਤੇ ਸਕਿਉਰਿਟਾਈਜੇਸ਼ਨ ਐਂਡ ਰੀਕੈਸਟਰਕਸ਼ਨ ਆਫ਼ ਫਾਈਨੈਂਸ਼ੀਅਲ ਐਸੇਟਸ ਐਂਡ ਇਨਫੋਰਸਮੈਂਟ ਆਫ਼ ਸਕਿਉਰਿਟੀ ਇੰਟਰਸਟ ਐਕਟ 2002 ਅਤੇ ਸੈਕਸ਼ਨ 13(12) ਤਹਿਤ ਮਿਲੀਆਂ ਤਾਕਤਾਂ ਦੀ ਵਰਤੋਂ ਕਰਦਿਆਂ ਜਿਸ ਨੂੰ ਕਿ ਸਕਿਉਰਿਟੀ ਇੰਟਰਸਟ

ਜਾਵੇਂ ਤਹਿਤ ਹੇਠ ਖਾਤੇ ਨਾਲ ਦਰਸ਼ਾਈਆਂ ਮਿਤੀਆਂ ਨੂੰ ਭੌਤਿਕ ਕਬਜ਼ਾ ਲੈ ਲਿਆ ਹੈ।

ਕਰਜਦਾਰ ਨੂੰ ਖਾਸ ਕਰਕੇ ਅਤੇ ਆਮ ਜਨ ਸਧਾਰਨ ਨੂੰ ਸੁਚੰਤ ਕੀਤਾ ਜਾਂਦਾ ਹੈ ਕਿ ਹੇਠ ਦਰਸਾਈ ਜਾਇਦਾਦ ਨਾਲ ਕੋਈ ਲੈਣ-ਦੇਣ ਨਾ ਕੀਤਾ ਜਾਵੇ ਅਤੇ ਜਾਇਦਾ ਨਾਲ ਕੋਈ ਵੀ ਲੈਣ ਦੇਣ ਹੇਠ ਦਰਸ਼ਾਈ ਰਕਮ ਅਤੇ ਇਸ ਉਪਰੰਤ ਵਿਆਜ ਲਈ ਪੰਜਾਬ ਨੈਸ਼ਨਲ ਬੈਂਕ ਦੇ ਚਾਰਜ ਦਾ ਵਿਸ਼ਾ ਹੋਵੇਗੀ। ਕਰਜ਼ਦਾਰਾਂ/ਗਰੰਟਰਾਂ/ਗਿਰਵੀਕਾਰਾਂ ਨੂੰ ਇਹ ਧਿਆਨ ਦਵਾਇਆ ਜਾਂਦਾ ਹੈ ਕਿ ਐਕਟ ਦੇ ਸੈਕਸ਼ਨ 13 ਦੇ ਸਥ-ਸੈਕਸ਼ਨ 8 ਤਹਿਤ ਅਜੇ ਵੀ ਉਨ੍ਹਾਂ ਕੋਲ ਗਿਰਵੀ ਜਾਇਦਾ

| ਕਰਜ਼ਦਾਰਾਂ/ਗਰੰਟਰਾਂ/ਗਿਰਵੀਕਾਰ ਦਾ ਨਾਂ | ਅਚੱਲ ਜਾਇਦਾਦ ਦਾ ਵੇਰਵਾ | ਡਿਮਾਂਡ ਨੌਟਿਸ ਦੀ ਮਿਤੀ | ਕਬਜ਼ੇ ਦੀ ਮਿਤੀ | ਵਸੂਲੀਯੋਗ ਰਕਮ |
|--|---|-------------------------|---------------------------------|--|
| ਮਿਸ. ਮਿਨਾਕਸ਼ੀ ਸਹਿਗਲ ਪਤਨੀ ਸ਼੍ਰੀ ਪਿਸ ਅਰੋੜਾ, ਪਲਾਟ ਨੂੰ: 12, ਮਿਜਲ ਨੂੰ: | ਪਲਾਟ ਨੰ: 12, ਮੈਜਿਲ ਨੰ: 12/2 ਜਿਸਦਾ ਕਵਰਡ ਏਰੀਆ 850 ਵਰਗ ਫੱਟ ਸਥਿਤੀ ਗੋਲਡ ਚੇਨ, ਗੈਲੇਕਸੀ ਹੋਮਜ਼-2, ਪਿੰਡ ਪੀਰ | 31.08.2024 | 26.01.2025 | Rs. 28,85,761.38 ਸਮੇਤ ਮਿਤੀ: 08.08.2024 |
| 12/2 ਗੋਲੜ ਦੇਨ ਗੈਲੇਕਸੀ ਹੋਮਦ-2 | ਮੁਛੱਲਾ ਐਮ.ਸੀ. ਅਤੇ ਸਬ ਤਹਿਸੀਲ ਜ਼ੀਰਕਪੁਰ, ਤਹਿਸੀਲ ਡੇਰ ਬਣਿਆ ਜਿਸਦਾ ਖਸਰਾ ਨੰ: 331 (4-0), 332 (4-0), 335 (4 | ਜ਼ ਬੱਚੀ ਐਚ ਦੇ ਐਚ | . ਨਗਰ ਜਮੀਨ 'ਤੇ 339 (4=0) 340 | ਤੌਂ ਹੋਰ ਵਿਆਜ ਰਕਮ ਦੀ ਪੂਰੀ ਅਦਾਇਗੀ ਤੱਕ ਜਮ੍ਹਾ ਹੋਰ |
| ਜ਼ਰਿਕਪੁਰ, ਤਹਿਸਲਿ ਡੰਰਾ ਬੌਸੀ, | (3-14), 343 (4-0) 347 (4-16), 348 (3-10), ਕਿੱਟੇ 9 ਰ ਦੱਸੀ ਮੰਜਿਲ ਦਾ 0 ਬਿੰਘਾ 0 ਬਿਸਵਾ 15 ਬਿਸਵਾਸੀ ਜੋ ਕਿ ਕੱਲ | ਾਹੀ ਖੇਵਟ/ਖਤਨੀ ਨੇ: | 34/49 ਉਪਰਕਤ | 4 411 |

ਕਲੋਨੀ, ਅੰਮਿਤਸਰ-143001, ਹੋਰ ਪਤਾ: #415, ਸੈਕਟਰ 6, ਪੰਚਕਲਾ-134109, ਹੋਰ ਪਤਾ: ਸੀਨੀਅਰ ਵੈਲਬ ਮੈਨੇਜ਼ਰ, ਕਾਰਵੀ ਪ੍ਰਾਈਵੇਟ ਵੈਲਬ, ਐਸਸੀਓ 2417-2418, ਸੈਕਟਰ 22-ਸੀ, ਚੈਡੀਗੜ੍ਹ, ਸ੍ਰੀ ਪ੍ਰਿੰਸ ਅਰੋੜਾ ਪੁੱਤਰ ਸ੍ਰੀ ਸੁਭਾਸ਼ ਅਰੋੜਾ, ਪਲਾਟ ਨੰ: 23, ਐਸਈਜੀ, ਫੇਜ਼-2, ਰਾਜੀਵ ਗਾਂਧੀ ਆਈਟੀ ਪਾਰਕ, ਟੈਕ ਮਹਿੰਦਰਾ ਲਿਮਟਿਡ, ਚੰਡੀਗੜ੍ਹ 160101, ਹੋਰ ਪਤਾ ਪਲਾਟ ਨੰ: 12,ਮੰਜਿਲ ਨੰ: 12/2 ਗੋਲਡ ਚੇਨ, ਗੈਲੇਕਸੀ ਹੋਮਜ-2, ਪਿੰਡ ਪੀਰ ਮੁਛੱਲਾ ਸਬ-ਤਹਿਸੀਲ ਜ਼ੀਰਕਪੁਰ, ਤਹਿਸੀਲ ਡੇਰਾ ਬੱਸੀ, ਐਸਏਐਸ ਨਗਰ-140603, ਹੋਰ ਪਤਾ: #46, ਕਬੀਰ ਪਾਰਕ, ਸਾਹਮਣੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਛੇਹਰਟਾ ਰੋਡ, ਅੰਮ੍ਰਿਤਸਰ-143001, ਹੌਰ ਪਤਾ : #415, ਸੈਕਟਰ 6, ਪੰਚਕੂਲਾ-134109, ਹੋਰ ਪਤਾ : ਸੀਨੀਅਰ ਐਨਾਲੀਸਟ, ਈਕਲੈਰਕਸ ਸਰਵਿਸ਼ਿਜ਼ ਲਿਮਟਿਡ,

ਸਥਾਨ : ਚੰਡੀਗੜ ਮਿਤੀ : 29.01.2025

ਇਸ਼ਤਿਹਾਰਾਂ ਸਬੰਧੀ ਜ਼ਰੂਰੀ ਬੇਨਤੀ

ਦੇਸ਼ ਸੇਵਕ ਦੀ ਮੈਨੇਜਮੈਂਟ ਇਸ ਅਖ਼ਬਾਰ 'ਚ ਛਪੇ ਇਸ਼ਤਿਹਾਰਾਂ (ਡਿਸਪਲੇ/ ਕਲਾਸੀਫਾਈਡ) ਦੇ ਤੱਥਾਂ ਲਈ ਜ਼ਿੰਮੇਵਾਰੀ ਨਹੀਂ ਲੈਂਦੀ। ਸਾਡਾ ਅਖ਼ਬਾਰ ਇਨ੍ਹਾਂ ਨੂੰ ਤਸਦੀਕ ਨਹੀਂ ਕਰਦਾ। ਪਾਠਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਇਨਾਂ ਇਸ਼ਤਿਹਾਰਾਂ 'ਤੇ ਕਾਰਵਾਈ ਤੋਂ ਪਹਿਲਾਂ ਤੱਥਾਂ ਦੀ ਪਸ਼ਟੀ ਕਰ ਲੈਣ।

ਵਿੱਚ ਇਸ਼ਤਿਹਾਰ ਦੇਣ ਸਬੰਧੀ ਫੋਨ : 0172-2657257 ਮੋਬਾ. 76579-20056 ਈਮੇਲ : deshadvt@gmail.com

ਪਬਲਿਕ ਨੌਟਿਸ

ਇਹ ਨੋਟਿਸ ਦਿੱਤਾ ਜਾਂਦਾ ਹੈ ਕਿ ਮਹਿੰਦਰਾ ਐਂਡ ਮਹਿੰਦਰਾ ਲਿਮਟਿਡ ("ਕੰਪਨੀ") ਦੁਆਰ ਜਾਰੀ ਹੇਠ ਦਰਸ਼ਾਏ ਵਿਕਰੀ ਸਰਟੀਫਿਕੇਟ ਰਜਿਸਟਰਡ ਸ਼ੇਅਰਧਾਰਕ ਦੁਆਰਾ ਗੈਮ/ਗੁਆਚ ਗਏ ਹਨ। ਨਿਮਨਹਸਤਾਖਰੀ ਨੇ ਕੰਪਨੀ ਨੂੰ ਅਸਲ ਸ਼ੇਅਰ ਸਰਟੀਫਿਕੇਟਾਂ ਦੇ ਐਵਜ ਵਿੱਚ ਸ਼ੇਅਰ ਸਰਟੀਫਿਕੇਟਾਂ ਦੀ ਨਕਲ/ਪੁਸ਼ਟੀ ਦਾ ਪੱਤਰ ਜਾਰੀ ਕਰਨ ਲਈ ਬੇਨਤੀ ਕੀਤੀ ਹੈ

| ਲ ਨੰ | ਫੋਲੀਓ | ਸ਼ੇਅਰਧਾਰਕ ਦਾ ਨਾਂ | ਐਸ/ਸੀ | ਡਿਸਟਿੰਕ | ਟਿਵ ਨੂੰ. | ਸ਼ੇਅਰਾਂ ਦੀ | | | |
|--|-------------|--------------------------|--------------|---------------------|---------------|------------|--|--|--|
| ਨੰ | ਨੰ. | | ਨੰ. | ਤੱਕ | ਤੋਂ | ਸੰਖਿਆ | | | |
| 1. | 8011862 | ਅਮਰਪਾਲ ਸਿੰਘ | 415481 | 1239475193 | 400 | | | | |
| | | ਪੁੱਤਰ ਸਵ. ਸੁਖਬੀਰ ਸਿੰਘ | | | | | | | |
| ਕੋਈ ਵਿਅਕਤੀ ਜਿਸਦਾ ਸ਼ੇਅਰ ਸਰਟੀਫਿਕੇਟਾਂ ਦੀ ਨਕਲ ਜਾਰੀ ਕੀਤੇ ਜਾਣ ਸਬੰਧੀ ਇਤਰਾਜ ਹੈ ਹ | | | | | | | | | |
| ਸੇਨਤ | ਹੈ ਹੈ ਕਿ ਉਹ | ਇਸ ਨੌਟਿਸ ਦੇ ਮੁਕਾਸ਼ਟ | ਨ ਦੀ ਪਿੜੀ ਤੋ | ਹੈ 15 ਦਿਨ੍ਹਾਂ ਦੇ ਅੰ | ਦਰ ਨੈਪਨੀ ਦੇ ਗ | चेघटता | | | |

ਅਤੇ ਟ੍ਰਾਂਸਫਰ ਏਜੰਟ ਕੇਫਿੱਨ ਟੈਕਨਾਲੋਂਜੀਜ਼ ਲਿਮਟਿਡ ਨੂੰ ਹੇਠ ਦਰਸ਼ਾਏ ਪਤੇ 'ਤੇ ਜਾਣਕਾਰੀ ਦੇਵੇ ਕੇਫਿੱਨ ਟੈਕਨਾਲੌਜੀਜ਼ ਲਿਮਟਿਡ, ਸਿਲੀਨੀਅਮ ਟਾਵਰ-ਬੀ, ਪਲਾਟ ਨੈ: 31 ਅਤੇ 32, ਫਾਇਨਾਂਸ਼ੀਅਲ ਡਿਸਟ੍ਰਿਕਟ, ਨਾਨਕਰਾਮਗੂਦਾ, ਸੇਰੀਲੰਗਮਪਾਲੀ, ਹੈਦਰਾਬਾਦ, ਤੇਲੰਗਾਨਾ-500032 ਕੋਈ ਇਤਰਾਜ ਪ੍ਰਾਪਤ ਨਾ ਹੋਣ 'ਤੇ ਕੈਪਨੀ ਲਾਗੂ ਨਿਯਮ ਅਤੇ ਰੈਗੂਲੇਸ਼ਨਾਂ ਤਹਿਤ ਸ਼ੇਅਰ ਸਰਟੀਫਿਕੇਟ

ਦੀ ਨਕਲ∕ਪੁਸ਼ਟੀ ਦਾ ਸਰਟੀਫਿਕੇਟ ਜਾਰੀ ਕਰ ਦੇਵੇਗੀ। ਸ਼ੇਅਰਧਾਰਕਾਂ ਦਾ ਨਾਂ : ਅਮਰਪਾਲ ਸਿੰਘ ਮਿਤੀ: 29.01.2025

ਸਥਾਨ : ਚੰਡੀਗੜ੍ਹ

ਸਥਾਨ: ਲੁਧਿਆਣਾ ਪਤਾ : #5585, ਸੈਕਟਰ 38-ਵੈਸਟ, ਚੰਡੀਗੜ੍ਹ ਸੰਪਰਕ ਨੇ. 9417449948

ਅਤੇ ਖਰਚੇ ਦੀ ਵਸੂਲੀ ਲਈ ਲਾਕਰ ਦੀ ਸਮੱਗਰੀ ਦੇ ਕੁੱਝ ਜਾਂ ਸਾਰੇ ਭਾਗ ਨੂੰ ਪਬਲਿਕ ਜਾਂ ਪ੍ਰਾਈਵੇਟ ਵਿਕਰੀ ਰਾਹੀਂ ਵੇਚ ਸਕਦਾ ਹੈ ਜੋਂ ਕਿ ਕਿਰਾਏਦਾਰ ਦੇ ਜ਼ੋਖਮ ਅਤੇ ਜਿੰਮੇਵਾਰੀ ਅਤੇ ਖਰਦੇ 'ਤੇ ਕੀਤੀ ਜਾਵੇਗੀ। ਅਜਿਹਾ ਨੌਟਿਸ ਦੇਣਾ ਬੈਂਕ ਲਈ ਜ਼ਰੂਰੀ ਨਹੀਂ ਹੈ ਫਿਰ ਵੀ ਗ੍ਰਾਹਕਾਂ/ਕਿਰਾਏ ਦੇ ਹਿੱਤ ਲਈ ਇਹ ਜਨਤਕ ਨੋਟਿਸ ਜਾਰੀ ਕੀਤਾ ਜਾਂਦਾ ਹੈ। ਲੜੀ ਨੰ:

ਮਿਤੀ : 29.01.2025 ਅਧਿਕਾਰਤ ਅਫਸਰ, ਪੰਜਾਬ ਨੈਸ਼ਨਲ ਬੈਂਕ

Vardhman

ਲੀਜ਼ੀ ਦਾ ਨਾਮ

ਦੀਪਕ ਅਤੇ ਮੇਘਾ ਭਾਟੀਆ

ਵਰਧਮਾਨ ਸਪੈਸ਼ਲ ਸਟੀਲਸ ਲਿਮਟਿਡ

ਰਜਿਸਟਰਡ ਦਫਤਰ: ਵਰਧਮਾਨ ਪੁਮੀਸੀਜ, ਚੰਡੀਗੜ੍ਹ ਰੋਡ, ਲੁਧਿਆਣਾ-141 010

ਸੀਆਈਐਨ: L27100PB2010PLC033930, ਵੈਬਸਾਈਟ : www.vardhman.com/www.vardhmansteel.com, ਈਮੇਲ: secretarial.lud@vardhman.com,

ਯੂਕੋ ਬੈਂਕ 📦 UCO BANK

ਮਿਤੀ 31 ਦਸੰਬਰ, 2024 ਨੂੰ ਖ਼ਤਮ ਹੋਏ ਤਿਮਾਹੀ ਅਤੇ ਨਿਮਾਹੀ ਦੇ ਅਣਪੜਤਾਲੇ ਵਿੱਤੀ ਨਤੀਜੇ

ਆਡਿਟ ਕਮੇਟੀ ਦੀਆਂ ਸਿਫ਼ਾਰਸ਼ਾਂ ਦੇ ਆਧਾਰ 'ਤੇ ਵਰਧਮਾਨ ਸਪੈਸ਼ਲ ਸਟੀਲਸ ਲਿਮਟਿਡ ਦੇ ਬੋਰਡ ਆਫ਼ ਡਾਇਰੈਕਟਰਾਂ ਨੇ ਮਿਤੀ 29 ਜਨਵਰੀ, 2025 ਨੂੰ ਹੋਈ ਮੀਟਿੰਗ ਵਿੱਚ 31 ਦਸੰਬਰ, 2024 ਨੂੰ ਖਤਮ ਹੋਈ ਤਿਮਾਹੀ/ਨਿਮਾਹੀ ਲਈ ਅਣਪੜਤਾਲੇ ਵਿਤੀ ਨਤੀਜੇ (ਦੋਵੇਂ ਸਟੈਂਡਅਲੌਨ ਅਤੇ ਕੈਸੋਲੇਟਿਡ) ਨੂੰ ਮਨਜ਼ੂਰੀ ਦਿੱਤੀ ਹੈ ਜੋ ਸੇਬੀ (ਲਿਸਟਿੰਗ ਓਬਲੀਗੇਸ਼ਨ ਐਂਡ ਡਿਸਕਲੋਜਰ ਰਿਕੁਆਰਮੈਂਟ) ਰੈਗੂਲੇਸ਼ਨ, 2015 ਦੇ ਰੈਗੂਲੇਸ਼ਨ 33 ਤਹਿਤ ਸਟੇਚੁਰੀ ਆਡਿਟਰਾਂ ਦੇ ਲਿਮਟਿਡ ਰੀਵਿਉ ਦਾ ਵਿਸ਼ਾ ਹੈ। ਸਟੈਚੁਟਰੀ ਆਡੀਟਰਾਂ ਦੀ ਲਿਮਟਿਡ ਰੀਵਿਊ ਰਿਪੋਰਟ ਦੇ ਨਾਲ ਉਪਰੋਕਤ ਵਿੱਤੀ ਨਤੀਜੇ ਕੰਪਨੀ ਦੀ ਵੈੱਬਸਾਈਟ https://www.vardhman.com/!nvestors/FinancialReports 'ਤੇ ਉਪਲਬਧ ਹਨ ਅਤੇ ਹੇਠਾਂ ਦਿੱਤੇ ਗਏ ਇੱਕ ਕਵਿਕ ਰਿਸਪੇਸ਼ ਕੋਡ ਨੂੰ ਸਕੈਨ ਕਰਕੇ ਵੀ ਇਸ ਤੱਕ ਪਹੁੰਚ ਕੀਤੀ ਜਾ ਸਕਦੀ ਹੈ:



ਲਈ ਵਰਧਮਾਨ ਸਪੈਸ਼ਲ ਸਟੀਲਸ ਲਿਮਟਿਡ

ਸਚਿੱਤ ਜੈਨ ਵਾਈਸ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ

ਮਿਤੀ: 29 ਜਨਵਰੀ, 2025

ਸੇਕਟਰ 33-ਡੀ, ਚੈਡੀਗੜ੍ਹ (ਆਰਪੀਡੀ 16000) ਦੇ 25 ਫੀਸਦੀ ਹਿੱਸੇ ਦੇ ਮਾਲਕਾਨਾ ਹੱਕ ਸਵ ਅਮਰਜੀਤ ਕੌਰ ਉਰਫ ਅਮਰੀਕ ਕੌਰ ਦੀ ਰਜਿਸਟਰਡ ਵਸੀਅਤ ਦੇ ਆਧਾਰ 'ਤੇ ਤਬਦੀਲ ਕਰਨ ਸਬੰਧੀ। ਆਮ ਜਨ ਸਧਾਰਨ ਤੇ ਸਾਰੇ ਸਬੰਧੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਇਸ ਦਫਤਰ ਦੇ ਰਿਕਾਰਡ ਮਤਾਬਕ ਸ਼ੀਮਤੀ ਅਮਰਜੀਤ ਕੌਰ ਉਰਫ ਅਮਰੀਕ ਕੌਰ ਰਿਹਾਇਸ਼ੀ ਸਾਈਟ ਨੈ: 1684, ਸੈਕਟਰ 33–ਡੀ, ਚੰਡੀਗੜ ਦੇ 25 ਫੀਸਦੀ ਹਿੱਸੇ ਦੇ ਹਰਮੀਤ ਸਿੰਘ ਨੇ ਦਸਿਆ ਹੈ ਕਿ ਸ੍ਰੀਮਤੀ ਅਮਰਜੀਤ ਕੌਰ ਉਰਫ ਅਮਰੀਕ ਕੌਰ ਦੀ ਮੌਤ ਮਿਤੀ 29.06.2020 ਨੂੰ ਹੋ ਚੁੱਕੀ ਹੈ ਅਤੇ ਉਸ ਨੇ ਦਸਿਆ ਹੈ ਕਿ ਮਿਤਕ ਮਾਲਕ/ਲੀਜ

2 . ਹਰਿੰਦਰ ਕੌਰ ਜਿਵੇਂ ਕਿ, ਉਪਰੋਕਤ ਪਾਰਟੀਆਂ ਨੇ ਇਸ ਅਦਾਲਤ ਵਿਖੇ ਤਿੰਨ ਹੁਣ, ਹਰਮੀਤ ਸਿੰਘ ਨੇ ਸਵ. ਅਮਰਜੀਤ ਕੌਰ ਉਰਫ ਅਮਰੀਕ ਕੌਰ ਦੀ ਮਲਕੀਅਤ ਰਿਹਾਇਸ਼ੀ ਸਾਈਟ ਨੈ: 1684,

ਕਰ ਦਿੱਤਾ ਜਾਵੇਗਾ।

ਸਬ-ਡਵੀਜ਼ਨਲ ਮੈਜਿਸਟ੍ਰੇਟ (ਐਸ)-ਕਮ-ਐਕਟ, 1954 ਤਹਿਤ, ਯੂਟੀ, ਚੰਡੀਗੜ੍

ਟੈਕਸਛੈਬ tantes

ਸੰਪਰਕ: 94170-16552

ਦੂਜੀ ਮੈਜਿਲ, ਨਵਰਾਵ ਇਲਕਟਰੋ ਲਿਮ, ਇਮਾਰਤ, ਸਾਹਮਣੇ ਪੰਜ ਹੋਂਡਾ ਈ-ਮੇਲ : csosiajee.texfab@gmail.com, ਵੈੱਬਸਾਈਟ: www.osiajeehdl.com

| ਖਾਤਮਾ 31.12.2024 (ਅਣਪੜਤਾਲੇ) | ਖਾਤਮਾ 30.09.2024 (ਅਣਪੜਤਾਲੇ) | ਖਾਤਮਾ 31.12.2023 (ਅਣਪੜਤਾਲੇ) | ਖਾਤਮਾ 31.12.2024 (ਅਣਪੜਤਾਲੇ) | ਖਾਤਮਾ 31.12.2023 (ਅਣਪੜਤਾਲੇ) | ਖਾਤਮਾ 31.03.202 (ਪੜਤਾਲੇ) | |
|--|--|---|--|---|---|--|
| - | 0.15 | - | 0.15 | 7.10 | 7.10 | |
| -3.37 | -3.99 | -1.23 | -12.19 | -0.73 | -3.82 | |
| -3.37 | -3.99 | -1.23 | -12.19 | -0.73 | -3.82 | |
| -3.37 | -3.99 | -1.23 | -12.19 | -0.73 | -3.82 | |
| | | | | | | |
| 540.00 | 540.00 | 540.00 | 540.00 | 540.00 | 540.00 | |
| -0.06 | -0.08 | -0.023 | -0.022 | -0.001 | -0.07 | |
| ਨੌਂਟ : 1. ਉਪਰੋਕਤ ਐਕੜੇ ਸੇਬੀ (ਲਿਸਟਿੰਗ ਓਬਲੀਗੇਸ਼ਨ ਐਂਡ ਅਦਰ ਡਿਸਕਲੇਜ਼ਰ ਰਿਕੁਆਰਮੈਂਟਸ) ਰੈਗੂਲੇਸ਼ਨ 2015 ਦੇ ਰੈਗੂਲੇਸ਼ਨ 33 ਤਹਿਤ ਸਟਾਕ ਐਕਸਦ ਦਰਸਾਏ ਗਏ ਵਿੱਡੀ ਨਤੀਜਿਆਂ ਦਾ ਸਾਰ ਹਨ। ਮਿਤੀ 31 ਦਸੰਬਰ 2024 ਨੂੰ ਖਤਮ ਹੋਏ ਤਿਮਾਹੀ ਅਤੇ ਨਿਮਾਹੀ ਖਾਤਮੇ ਦੇ ਅਣਪੜਤਾਲੇ ਵਿੱਡੀ ਨਤੀਜਿਆਂ ਦਾ ਪੂਰ ਬੀਐਸਈ ਦੀ ਵੈਬਸਾਇਟ www.bseindia.com ਅਤੇ ਕੈਪਨੀ ਦੀ ਵੈਬਸਾਇਟ www.osiajeehdl.com ਤੇ ਉਪਬਲਧ ਹਨ। 2. ਇਹ ਪੜਤਾਲੇ ਵਿੱਡੀ ਨਤੀਜੇ | | | | | | |
| | 31.12.2024 (ਅਣਪਸ਼ਤਾਲੇ) -3.37 -3.37 -3.37 540.00 - -0.06 ਅਦਰ ਡਿਸਕਲੇਂਜ਼ਰ 2024 ਨੂੰ ਖਤਮ ਹੋਂ | 31.12.2024 (ਅਣਪੜਤਾਲੇ) (ਅਣਪੜਤਾਲੇ) - 0.15 -3.37 -3.99 -3.37 -3.99 -3.37 -3.99 -540.00 | 31.12.2024 (ਅਣਪੜਤਾਲੇ) (ਅਣਪੜਤਾਲੇ) (ਅਣਪੜਤਾਲੇ) (ਅਣਪੜਤਾਲੇ) (ਅਣਪੜਤਾਲੇ) (ਅਣਪੜਤਾਲੇ) - 0.15 3.37 - 3.99 - 1.23 - 3.37 - 3.99 - 1.23 - 3.37 - 3.99 - 1.23 - 3.99 - 1.23 - 3.99 - 1.23 - 3.99 - 1.23 - 3.99 - 1.23 - 3.99 - 1.23 - 3.99 - 1.23 - 3.99 - 3.9 | ਤੀ.12.2024 (ਅਣਪੜਤਾਲੇ) ਰਹਿਤ ਤੀ.12.2023 (ਅਣਪੜਤਾਲੇ) (ਅਣਪੜਤਾਲੇ) (ਅਣਪੜਤਾਲੇ) (ਅਣਪੜਤਾਲੇ) (ਅਣਪੜਤਾਲੇ) (ਅਣਪੜਤਾਲੇ) ਰਹੀਤ ਰਹੀਤ ਰਹੀਤ ਤੀ.2.2024 (ਅਣਪੜਤਾਲੇ) ਰਹੀਤ ਰਹੀਤ ਰਹੀਤ ਰਹੀਤ ਰਹੀਤ ਰਹੀਤ ਰਹੀਤ ਰਹੀਤ | 31.12.2024 (ਅਣਪਜ਼ਤਾਲੇ) 30.09.2024 (ਅਣਪਜ਼ਤਾਲੇ) 7.10 -0.73 -3.37 -3.99 -1.23 -12.19 -0.73 -3.37 -3.99 -1.23 -12.19 -0.73 -3.37 -3.99 -1.23 -12.19 -0.73 -0.73 -0.00 540.00 540.00 540.00 -0.08 -0.023 -0.022 -0.001 ਅਦਰ ਡਿਸਕਲੇਂਜ਼ਰ ਰਿਕੁਆਰਮੈਂਟਸ) ਰੈਗੂਲੇਂਸ਼ਨ 2015 ਦੇ ਰੈਗੂਲੇਂਸ਼ਨ 33 ਤਹਿਤ ਸਟਾਕ ਐਂਟ024 ਨੂੰ ਖਤਮ ਹੋਏ ਤਿਮਾਹੀ ਅਤੇ ਨਿਮਾਹੀ ਖਾਤਮੇ ਦੇ ਅਣਪੜਤਾਲੇ ਵਿੱਤੀ ਨਤੀਜਿਆਂ ਦ | |

5. ਮਿਤੀ 1 ਅਪ੍ਰੈਲ 2021 ਤੋਂ ਲਾਗੂ ਕੰਪਨੀਜ ਐਕਟ 2013 ਦੇ ਸੋਧੇ ਸ਼ਡਊਲ 3 ਤਹਿਤ ਮੌਜੂਦਾ ਸਾਲ ਦੇ ਅੰਕੜਿਆਂ ਨੂੰ ਮੰਜੂਰ ਕਰਨ ਲਈ ਜਿਥੇ ਵੀ ਜਰੂਰੀ ਹੈ ਪਿਛਲੇ ਸਾਲ

ਪੰਜਾਬ ਨੈਸ਼ਨਲ

ਕਬਜ਼ਾ ਨੋਟਿਸ (ਅਚੱਲ ਜਾਇਦਾਦ ਲਈ)

(ਇਨਫੋਰਸਮੈਂਟ) ਰੂਲਜ਼ 2002 ਦੇ ਰੂਲ 3 ਨਾਲ ਪੜ੍ਹਿਆ ਜਾਵੇ ਤਹਿਤ ਹੇਠ ਦਰਸ਼ਾਈਆਂ ਮਿਤੀਆਂ ਨੂੰ ਡਿਮਾਂਡ ਨੌਟਿਸ ਜਾਰੀ ਕਰਦਿਆਂ ਕਰਜ਼ਦਾਰਾਂ/ਗਰੈਟਰਾਂ/ਗਿਰਵੀਕਾਰ ਨੂੰ ਡਿਮਾਂਡ ਨੌਟਿਸ ਵਿਖੇ ਦਰਸ਼ਾਈ ਰਕਮ ਦੱਸੇ ਨੌਟਿਸ ਦੇ ਪ੍ਰਾਪਤ ਹੋਣ ਦੀ ਮਿਤੀ ਤੋਂ 60 ਦਿਨਾਂ ਦੇ ਅੰਦਰ ਅਦਾ ਕਰਨ ਲਈ ਕਿਹਾ ਸੀ। ਕਰਜ਼ਦਾਰ ਇਹ ਰਕਮ ਅਦਾ ਕਰਨ ਵਿਚ ਅਸਫ਼ਲ ਰਹੇ ਸੋ ਕਰਜ਼ਦਾਰਾਂ ਨੂੰ ਅਤੇ ਆਮ ਜਨ ਸਧਾਰਨ ਨੂੰ ਇਹ ਨੋਟਿਸ ਦਿੱਤਾ ਜਾਂਦਾ ਹੈ ਕਿ ਨਿਮਨਹਸਤਾਖਰੀ ਨੇ ਹੇਠ ਦਰਸਾਈ ਜਾਇਦਾਦ ਦਾ ਦੱਸੇ ਐਕਟ ਦੇ ਸੈਕਸ਼ਨ 13(4) ਦੀ ਤਾਕਤਾਂ ਦੀ ਵਰਤੋਂ ਕਰਦਿਆਂ ਜਿਸ ਨੂੰ ਸਕਿਉਰਿਟੀ ਇੰਟਰਸਟ (ਇਨਫੋਰਸਮੈਂਟ) ਰੂਲਜ਼ 2002 ਦੇ ਰੂਲ 8 ਨਾਲ ਪੜ੍ਹਿਆ

#7, ਪਵਨ ਨਗਰ, ਗਲੀ ਨੂੰ: 3, ਕਾਂਗੜਾ ਨੂੰ: 53 ਰਾਹੀ ਜਮਾਬੰਦੀ 2016–2017 ਜੋ ਮਿਨਾਕਸ਼ੀ ਸ਼ਹਿਗਲ ਅਤੇ ਪ੍ਰਿਸ ਅਰੋੜਾ ਦੇ ਨਾਂ ਹੈ ਰਾਹੀ ਵਿਕਰੀ ਡੀਡ ਨੂੰ: 2018–19/ 13/1//2756, ਬੁੱਕ ਨੰ: 1 ਮਿਤੀ: 12.10.2018 ਸਬ ਰਜਿਸਟਰਾਰ ਜ਼ੀਰਕਪੁਰ ਵਿਖੇ ਰਜਿਸਟਰਡ

ਪਹਿਲੀ ਅਤੇ ਦੂਜੀ ਮੰਜਿਲ, ਟਾਵਰ ਏ ਅਤੇ ਬੀ, ਡੀਐਲਐਫ ਸਿਟੀ ਡਿਵੈਲਪਰਜ਼, ਰਾਜੀਵ ਗਾਂਧੀ ਚੰਡੀਗੜ੍ਹ ਟੈਕਨਾਲੋਜੀ ਪਾਰਕ, ਕਿਸ਼ਨਗੜ੍ਹ, ਸੈਕਟਰ 13, ਚੰਡੀਗੜ੍ਹ।

ਦੇਸ਼ ਸੇਵਕ